

Date: 18.01.2024

**BSE** Limited Department of Corporate Services, Phiroze Jeejeebhoy Towers, Dalal Street, Mumbai - 400 001

BSE Code: 513262

STEEL STRIPS WHEELS LTD.

CIN: L27107PB1985PLC006159

ISO/TS16949 Certified Head Office:

SCO 49-50, Sector 26,

Madhya Marg, Chandigarh 160 019 (INDIA) Tel: +91 172-2793112, 2790979, 2792385

Fax: +91 172-2794834 / 2790887 Website: www.sswlindia.com

The National Stock Exchange of India Limited

Exchange Plaza, Plot No. C/1, G Block,

Bandra-Kurla Complex, Bandra (E),

Mumbai - 400 051 **NSE Code: SSWL** 

Sub: Publication of Un-Audited Financial Results for the Quarter and Nine

Months ended 31.12.2023

Dear Sir/Ma'am,

Pursuant to Regulation 47 of SEBI (Listing Obligations and Disclosure Requirements) Regulations, 2015 please find enclosed a copy of advertisement published in the newspapers regarding Un-Audited Standalone and Consolidated Financial Results of the Company for the Quarter and Nine months ended 31.12.2023.

The advertisement is published in following newspapers:

Financial Express (National daily newspaper in English) Desh Sewak Punjab (Regional daily newspaper in Punjabi) : 18.01.2024

Kindly take the same on your records for reference.

Thanking you.

Yours faithfully,

For Steel Strips Wheels Limited

(Shaman Jindal)

Company Secretary

Read. Office:

Village Somalheri/Lehli, P.O. Dappar, Tehsil Derabassi, Distt. Mohali, Punjab (India)

Tel.: +91 (1762) 275249, 275872, 275173 Fax: +91 (1762) 275228

Email: hrdho@sswlindia.com Website: www.sswlindia.com

### AVIATION FIRMS TO DISPLAY THEIR LATEST JETLINERS

# Planemakers set to unveil new orders at Wings India

**SWARAJ BAGGONKAR** Hyderabad, January 17

AIRCRAFT MAKERS WILL showcase their latest jetliners and airlines are expected to place new orders this week at the Wings India 2024, which kickstarts here today, as they look to cash in on the surge in air travel in the world's thirdbiggest market.

The four-day event, which will witness the participation of some of the world's premier aviation companies, comes at a time when the government is reportedly planning a national policy for making its airports major hubs in the South Asian region on the lines of Dubai and Singapore's Changi airport.

Airbus, Boeing, Air India, IndiGo, Embraer, Pratt and Whitney and Rolls Royce will be participating in the event. Representatives from the ministry of civil aviation, the directorate general of civil aviation are also expected to be present.

Airbus will showcase the A350-900, the first ever in India which will sport the Air India colours soon. Boeing will have the static display of the 777-9, more popularly called

Air India has placed orders for this plane too. Both are wide-body, long range com-

Particulars |

after tax)]

previous year

Basic

Place: Chandigarh

Dated: 17/01/2024

Equity Share Capital

Total income from operations

Net Profit / (Loss) for the period (before Tax,

after Exceptional and/or Extra ordinary items)

Net Profit / (Loss) for the period After Tax (after

Total Comprehensive income for the period comprising profit/ (loss) for the period (after tax) and other comprehensive income

Reserves (excluding Revaluation Reserve)

Earnings Per Share (of Rs. 1/- each)(for

continuing and discontinued operations)

as shown in the audited Balance Sheet of the

the company's website at http://www.sswlindia.com/pages/guarterly\_reports.htm

the Company by Postal Ballot through electronic means, for the following matter:

resolution is cast, members shall not be allowed to change it subsequently

scrutinize the e-voting process in a fair and transparent manner.

www.fiemindustries.com along with the scrutinizer's report.

Securities Depository Limited (NSDL) www.evoting.nsdl.com.

documents can send an email to investor@fiemindustries.com

/ update the above details immediately, in the following manner:

https://web.linkintime.co.in/KYC-downloads.html

New Delhi-110015

Company Secretary

Fiem Industries Limited

D-5. Mansarover Garden.

Mr. Arvind K. Chauhan.

+91-130- 2367905 to 10

Intime India Pvt. Ltd. for crediting the shares to the their demat accounts.

investor@fiemindustries.com

Shareholders are encouraged to exercise their voting rights, e-Voting makes it simpler.

votes on the Special Business as set out in the Postal Ballot Notice, only through e-voting

C. Day, date and time of end of e-voting: Friday, February 16, 2024 (1700 Hours IST).

B. Day, date and time of commencement of e-voting: Thursday, January 18, 2024 (1000 Hours IST);

1. TO APPROVE THE ISSUE OF BONUS SHARES

All the members hereby informed that:

www.evoting.nsdl.com

**Particulars** 

Name & Designation

associated benefits.

Address

E-mail ID

Exceptional and/or Extra ordinary items) Net Profit / (Loss) for the period before Tax

Exceptional and/or Extra ordinary items)

Sarang aerobatic team of the Indian Air Force during rehearsal for the Wings India 2024, in Hyderabad on Wednesday. The four-day event starts today.



mercial jets.

In May last year, civil aviation minister Jyotiraditya Scindia urged domestic carriers to make India an international civil aviation hub while emphasising the need to have more wide-body planes to improve their international operations.

India's civil aviation market may be the third-largest in the world, the market of its overseas passenger traffic has been

CIN: L27107PB1985PLC006159

Regd. Office: Vill. Somalheri / Lehli, PO Dappar, Tehsil Derabassi, Distt. Mohali, Punjab

Tel: +91-172-2793112, Fax:+91-172-2794834 E-mail: ssl\_ssg@glide.net.in; Website: www.sswlindia.com

STATEMENT OF STANDALONE AND CONSOLIDATED FINANCIAL RESULTS FOR

THE QUARTER AND NINE MONTHS ENDED 31ST DECEMBER 2023

Quarter Ended

111030.29

7,079.05

7,079.05

5953.50

5815.99

1569.29

3.80

3.80

Note: The above is an extract of the detailed format of unaudited Quarter and Nine Months ended 31st December 2023

financial results filed with stock exchanges under Regulation 33 of the SEBI(Listing Obligations and Disclosure Requirements)

Regulations, 2015. The full format of the unaudited Quarter and Nine Months ended 31st December 2023 financial results

are available on the web site of the stock exchanges at www.bseindia.com and www.nseindia.com respectively and on

NOTICE OF POSTAL BALLOT AND E-VOTING INFORMATION

Members are hereby informed that pursuant to Sections 108, 110 and other applicable provisions, if any, of the Companies Act, 2013 read with

Rule 20 and 22 of the Companies (Management and Administration) Rules, 2014 (including any statutory modification(s) and/or re-enactment(s)

thereof for the time being in force), General Circular No. 09/2023 dated 25th September, 2023 issued by the Ministry of Corporate Affairs (the

"MCA") and other relevant circulars issued by the MCA from time to time, Regulation 44 of the Securities and Exchange Board of India (Listing

Obligations and Disclosure Requirements) Regulations, 2015 and any other applicable laws and regulations, the Company has completed the

dispatch of the Postal Ballot Notice on Wednesday, 17th January, 2024 through electronic mode only, to those members whose e-mail

addresses are registered with the Company/Depositories and whose names are recorded in the Register of Members of the Company or Register

of Beneficial Owners maintained by the Depositories as on cut-off date i.e. Friday, 12th January, 2024, seeking approval of the shareholders of

The Company has engaged National Securities Depository Limited (NSDL) for providing remote electronic voting facility (e-voting) to its members. The detailed procedure for e-voting is provided as part of the Postal Ballot Notice. Members are requested to provide their assent or

A person who is not a member as on the 'cut-off date' should treat the Notice of Postal Ballot for information purpose only. Once the vote on a

A. Members holding shares either in physical form or in dematerialized form, as on the cut-off date i.e. January 12, 2024 may cast their

E. Mrs. Ranjana Gupta, Proprietor of M/s Ranjana Gupta & Associates, Company Secretaries has been appointed as Scrutinizer to

F. The Scrutinizer will submit her report to the Chairman, or any person authorized by the Chairman after the completion of the scrutiny of

G. The copy of the results of the e-voting shall be submitted to BSE Ltd. and National Stock Exchange of India Ltd. on Saturday, February

H. The documents referred to in the Postal Ballot Notice are available for inspection electronically and members seeking to inspect such

The Notice of the Postal Ballot is available on the website of the Company at www.fiemindustries.com on the website of BSE at

www.bseindia.com and NSE at www.nseindia.com and also on the website of National Securities Depository Limited (NSDL):

The shareholders, who have not registered their email address, mobile and KYC details with the RTA/Depositories are again requested to register

In case of any query or grievances in relation to e-voting, members may send the same at below mentioned addresses / officer of the Company /

address, mobile no., bank account and KYC details in his / her demat account as per process advised by the DP.

(i) Registering / updating the details with DP: In case the Shares held in demat mode, shareholder should register / update the email

(ii) Registering / updating the details with RTA: In case the shares held in physical mode, the shareholders should immediately register / update the email ID, mobile and other KYC details by submitting prescribed ISR-1 at e-mail investor@fiemindustries.com or sending

at registered office of the Company. Shareholders may download the prescribed Forms from the Company's website at https://fiemindustries.com/investor-services-forms/ under Investor section, or from website of RTA

**National Securities Depository Limited** 

Lower Parel, Mumbai - 400013

022 - 4886 7000, 022 - 2499 70000

Pallavi Mhatre

Senior Manager

evoting@nsdl.co.in

Trade world, A Wing, 4th Floor, Kamala Mills Compound.

the e-voting. The results of e-voting shall be declared on Saturday, February 17, 2024 by placing it on the website of the Company at

17, 2024 and will also be displayed on the website of BSE at www.bseindia.com and NSE at www.nseindia.com and National

D. The e-voting shall not be allowed beyond the said date and time and the e-voting platform would be disabled by NSDL thereafter

31/12/23 31/12/22

STEEL STRIPS WHEELS LIMITED

Standalone Financial Results

(UNAUDITED)

6769.42

6769.42

4376.56

4278.62

1565.13

2.80

2.79

93844.18 328842.30

Ended

31/12/23

22088.91

22088.91

15954.97

15868.09

1569.29

10.19

10.19

FIEM INDUSTRIES LIMITED

Regd. Office: D-5, Mansarover Garden, New Delhi-110015 (INDIA)

Tel: +91-11-25101002/03/04/05 E-Mail: investor@fiemindustries.com

Website: www.fiemindustries.com CIN: L36999DL1989PLC034928

consistently dominated by foreign carriers.

Lack of direct connectivity options, shortage of full-service carriers, below par customer experience and service quality are the reasons why Indian carriers have been unable to beat foreign competition.

India's youngest airline Akasa Air is expected to announce a 'three-digit' aircraft order at the event as it plays catch up to some of its bigger rivals, including Air India and IndiGo, who have together placed orders for 970 planes last year.

Mumbai-based Akasa, which has 22 aircraft in its fleet, is on course to add 56

(INR Lakhs) Except EPS

Nine Months

Ended

31/12/23

328842.30

22088.91

22088.91

15912.46

15825.58

1569.29

10.16

10.16

Consolidated Financial Results

6769.42

6769.42

4376.56

4278.62

1565.13

2.80

2.79

For Steel Strips Wheels Limited

**DHEERAJ GARG** 

MANAGING DIRECTOR

Quarter

Ended

31/12/23 31/12/22

(UNAUDITED) 111030.29 93844.18

7,079.05

7,079.05

5941.31

5803.80

1569.29

3.79

3.79

over the next five years. According to CAPA India, in the last 15 years, 275 million domestic passengers have been handled by the Indian airports.

more over the next few years.

announce its international plans

which will commence with

aviation landscape comes amid

the struggle of two airlines to

get airborne again. In May last

year, low cost carrier Go First

stopped its operations while Jet

Airways could not commence

operations despite its winning

bidder getting the go ahead

trillion on building new air-

ports and refurbishing existing

ones to have about 200 airports

India is investing close to ₹1

from a bankruptcy court.

flights to the Gulf countries.

The airline will shortly

The rush of activity in India's

India became the thirdlargest domestic aviation market globally in 2020.

mates, by FY 2030, the domestic traffic growth is expected to go from 160 million to 350

# Crash course

THE DOMESTIC INVESTORS, meanwhile, bought shares worth ₹4,006 crore net.

"Markets had a dream run in the last few months. Bade bade bull run me chote mote correction hote rehte hain (small corrections keep happening during big bull runs). Corrections are needed to remind us that there is no oneway street in the market," said Nilesh Shah, managing director of Kotak Mahindra AMC.

Both the BSE Bankex and Bank Niftyrecorded the biggest singleday fall in percentage terms since March 7, 2022, sliding 4% and 4.3% respectively. Surprisingly, the technology sec-

tor was the only outlier, with IT stocks holding ground. Four of the top five Sensex performers were tech majors, with HCL gaining over 1.3%. The Nifty IT index gained 0.64%.

"Tradersare taking refuge in technologystocks as a result of the carnage in financials. The strategy is fallacious. There is more downside risk to the IT sector outlook than what company managements currently think," market expert Sandip Sabharwal said on X.

Investor wealth took a ₹4.6-trillion beating, falling to ₹370 trillion. Market breadth was negative, with the advance-decline ratio at 0.52.

Foreign brokerage CLSA had, in a recent report, expressed concerns regarding the valuation levels in India, describing it as not only stretched but also the most expensive large market globally. It was a similar story across Asian markets as Hang Seng (-3.7%), Shanghai Composite (-2.1%), Straits Times index (-0.1.3%), Nikkei (-0.4%), Kospi (-2.47%) and Australia's ASX200 (-0.3%). all seeing a decline during the session.

## FROM THE FRONT PAGE

# Rlys may get outlay of ₹3 trn

THE LIKELY INcrease of Budget support by nearly a quarter in FY25, coming on the back of a 50% increase in FY24, also reflects the railways' inability to generate enough resources from its own operations and the constraints faced by it in monetising its massive assets to fund new projects.

The railways, which accounts for a quarter of the ₹6 trillion National Monetisation Pipeline (NMP) in four years through FY25, has done little so far to monetise brownfield assets.

"Railways will likely get ₹40,000-60,000 crore more outlay for FY25 over FY24 to ensure its huge pipeline of projects is not affected during a crucial phase," an official said.

The railways have been investing heavily in capacity improvement works such as dedicated freight corridors, doubling/quadrupling, electrification and introducing an array of high-speed trains.

The national transportercum-infrastructure builder reported an operating ratio (OR) of 98.1% in FY23 compared with 107.39% in FY22. OR is a measure of the operational efficiency, the lower the ratio, the better. An OR of 90, for instance, means 90 paise is spent by the railways to earn ₹1, so the ratio above 100 denotes loss.

Analysts point out that the railways, which still heavily cross-subidises passenger segment with the revenue earned from freight, is actually incurring much higher operational losses than it reports. The ratio is being brought down artificially with inadequate allocation to key funds maintained by the railways, like the pension and depreciation reserve funds.



operational losses than it reports

₹6 trn National

Monetisation

Pipeline in four

years through

FY25, has done

little so far to

monetise

brownfield assets

The Parliamentary Standing Committee on railways had said that the transporter's operating ratio could have been 131.5% (instead of 97.45%) in FY21 had it appro-

priated the required amount of pension fund from its revenues. Besides main-

taining transparency and sustainability, the government's direct borrowing would also cost about 50 basis points lower than what it would

have been if the

transporter borrows from the market on more than 75% of the total its own.

The massive Budget support for the fourth year in a row (see chart) would spare the railways from annual borrowings of ₹60,000-70,000 crore that it used to borrow annually before that.

The kev infrastructure and strategic ministries such as road transport and highways, railways and defence led in driving the capital expenditure in FY24. According to fis-

cal policy, it magnifies the government's thrust on infrastructure development through enhanced capital expenditure, which boosts economic activity and crowds

in private investment. The railways, which accounts for a quarter of the

The Centre frontloaded capital expenditure H1FY24, in which boded well for the mediumgrowth term prospects of the economy. In H1, key ministries such as the MoRTH, defence and railways accounted for

capital expenditure.

Given its capex-led growth push post-pandemic, the Centre might enhance outlays for capex by 10-15% in FY25 over the revised estimate for FY24. The FY24BE for capex was set at ₹10 trillion, which could be revised to around ₹9.5 trillion as there could be savings on some heads, including capex loans to the states and capital infusion in oil marketing companies.

## FCRA licence scrapped, **CPR** says its funding choked, staff 'skeletal'

**RITU SARIN** New Delhi, January 17

**AWEEK AFTER THE** Centre for Policy Research received a final order cancelling its licence under the Foreign Contribution Regulation Act (FCRA), its president Yamini Aiyar has said its funding had been "choked", its staff strength was now "skeletal" and programming is

down to a bare "minimum". The CPR, established in 1973 and one of the country's premier public policy think tanks, has seen its fortunes reversed since September 2022 when it was subjected to a survey by the Income Tax (IT) Department.

Since then, CPR, which works with several state Governments and Central Ministries, has had its income tax exemption status cancelled and its FCRA licence (through which it receives 75% of its funding) first suspended and on January 10, finally revoked.

The cancellation of the IT exemption has been currently

stayed by the Delhi High Court and Aiyar said the organisation was "examining all options and recourses" for the loss of its FCRA licence too.

Speaking to The Indian Express, Aiyar described her situation, as the current head of CPR, as "beleaguered but confident" and said that in comparison to March 2023, the think tank's staff strength was down from 150 people to just 20.

"There is little funding and since the dispute... whatever funds we have are also frozen as per FCRA rules. So how do we pay salaries? It has been heartbreaking to see such challenges in an institution which has so much credibility and which has made so much contribution to policy making for 50 years."

She pointed out that with its employee strength whittled down and funding gone dry, the CPR has been forced to scale down its activities but that she was determined to "keep CPR going."

#### Reply Notice to caution notice dated 14-01-2024 Titled Caution Notice Suryajyoti Spinning Mills Limited **Burgul Unit**

All interested persons are hereby informed that M/S Suryajyoti Spinning Mills Limited ( liquidation) represented by its liquidator G Madhusudan Rao has published a sale notice unde IBC 2016 for sale of Company as a going concern and individual assets part of liquidation estate for sale by liquidator 'on an as is' where is condition. One of which is the Unit at Burgul village aroognagar Mandal, Mahaboobnagar district having land to an extent of Ac 6.05 gts.in surveno.822 and 823 vide E-auction dated 19/01/2024 (as per sale Notice).

The neighbour to the said unit has sought for survey of its property admeasuring Ac 2.23 gts.in separate survey no's 814/E, 817/RU and 816/AA and upon non survey had approached the Hon'ble High Court of Telangana at Hyderabad vide WPNo.490 of 2024 and the Hon'ble High Court vide order dated 12/01/2024 has directed Tahasildar Faroognagar mandal to conduct said survey as expeditiously as possible preferably before 18/01/2024. The petitioner's land i separate from the company land as stated above. The petitioner vide notice dated 14/01/2024 cautioned public not to deal with its own property until demarcation survey is completed. The public are informed the said notice is mischievous, illegal and being done by B.Priyanka D/6 B.Shivashankar with sole intention in preventing the sale of Burgul property of Suryajyoth Spinning Mills Limited. The Hon'ble High Court in WP No. 490 of 2024 has not given any order/sta concerning the sale of Suryajyoti Spinning Mills Limited property scheduled on 19/01/2024 and therefore the cautioned notice given by Mr.Mayur Mundra Advocate on behalf of his clier B.Priyanka D/O B.Shivashankar maybe ignored.

Mummaneni Vazra Laxmi Counsel for Liquidator Flat No.503, Sri Aditya Land Mark, Somajiguda, Hyderabad 500082 Mobile No.9848448727. Email Id: emailtolak@gmail.com

#### NMDC STEEL Limited

#### (A Government of India Enterprise) P.O: Nagarnar, Distt. - Bastar (Chhattisgarh) - 494341 (CIN: U27310CT2015GOI001618)

Tender Enquiry No:NSL(Contracts)/Transport/Empanel/2023/406/398 Dated 18.01.2024 NMDC Steel Limited, a public sector company under Ministry of Steel, Govt. of India, invites tenders from experienced domestic Transporters for Empanelment for Transportation of Steel Plant Finished Products (HR Coils / Sheets / Plates etc.) across various destinations from Steel Mill Loading yard / NSL stock yard and also from stock yard at Vishakapatnam Plant to various destinations in the Country for a period of one year and extendable for 1 more year on the same terms and conditions.

The detailed NIT and Bid documents can be viewed and /or downloaded from

18-01-2024 to 07-02-2024 from following website links; NMDC website – https://nmdcportals.nmdc.co.in/nmdctender

Central Public Procurement portal – https://www.eprocure.gov.in/epublish/ app and search tender through tender enquiry number

The bidders are requested to submit their original bids are per the details given in Notice Inviting Tender(NIT). The Bidders on regular basis are required to visit the NMDC's website/CPP Portal for corrigendum, if any, at a future date. For further clarification, Deputy General Manager (Contracts), NMDC Steel Limited, Nagamar can be contacted at nslcontracts@nmdc.co.in

Deputy General Manager (Contracts)

Srinivasa Kakamanu MD & CEO

### As per CAPA India esti-

ROSELABS FINANCE LIMITED CIN: L70100MH1995PLC318333
Floor- 4, 17G, Vardhaman Chamber, Cawasji Patel Road, Horniman Circle, Fort, Mumbai - 400 001
Tel.: 91.22.61334400 Fax: +91.22.23024550
Website: www.roselabsfinancelimited.in E-mail: roselabsfinance@lodhagroup.com

UNAUDITED FINANCIAL RESULTS FOR THE QUARTER AND NINE MONTHS ENDED 31-DECEMBER-23

Sr.	raiticulais	Quarter	Ended	Nine Month Ended	Year Ended	
No.		31-Dec-23 (Unaudited)	31-Dec-22 (Unaudited)	31-Dec-23 (Unaudited)	31-March-23 (Audited)	
1	Total Income from Operations	0.89	7.04	0.89	15.08	
2	Net Loss for the period before Tax (before Tax, Exceptionel and/or Extraordinary items)	(3.24)	3.95	(12.87)	(54.13)	
3	Net Loss for the period before Tax (after Exceptional items and/or Extraordinary items)	(3.24)	3,95	(12.87)	206.28	
4	Net Loss for the period after Tax (after Exceptional items and/or Extraordinary items)	(3.24)	(0.74)	(12.87)	201.59	
5	Total Comprehensive Income for the period [(Comprising Loss for the period / year (after tax) and Other Comprehensive Income (after Tax)]	(3.24)	(0.74)	(12.87)	201.59	
6	Equity share capital (Face Value of ₹10 each)	1000.00	1000.00	1000.00	1000.00	
7	Reserves (excluding Revaluation Reserve) as shown in the Audited Balance Sheet of the previous year			,	-1,430.39	
8	Earnings Per Share (Face Value of ₹10 each) (Not annualised) Basic and Diluted	(0.03)	(0.01)	(0.13)	2.02	

The above is an extract of the detailed format of Quarterly Financial Result filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results are available on the websites of BSE Limited i.e. www.bseindia.com and of the Company i.e For and on behalf of the Board For Roselabs Finance Limited

> Sanjyot Rangnekar Director

Date: 17-January-2024

Place : Mumbai

## **MO7CHIS**

#### MOSCHIP TECHNOLOGIES LIMITED

Regd Office: 7th Floor, "My Home Twitza", Hyderabad Knowledge City, Hyderabad - 500081, Tel: +91 40 66229292 email: investorrelations@moschip.com website:https://moschip.com

#### UNAUDITED CONSOLIDATED FINANCIAL RESULTS FOR THE QUARTER AND NINE MONTHS ENDED 31 DECEMBER 2023 All amounts in Rupees lakhs, except for EPS

	Thre	ee Months e	nded	Nine mor	Year ended	
Particulars	31-Dec-23 Unaudited		31-Dec-22 Unaudited	31-Dec-23 Unaudited		31-Mar-23 Audited
Total Income	9,004.27	7,269.73	5,431.83	22,113.75	14,932.65	20,332.33
Net profit for the period / year (before						
tax and exceptional item)	246.63	396.09	186.29	973.79	471.76	623.90
Net profit for the period / year (before	0.000000000000000000000000000000000000	80800000000000000000000000000000000000	000000000000000000000000000000000000000	23/89/00/2002	5/1/20/25/26/5/6	590-0002000
tax and after exceptional item)	246.63	396.09	186.29	973.79	471.76	623.90
Net profit for the period / year (after tax						
and exceptional item)	218.72	362.57	186.13	901.88	465.68	617.77
Total comprehensive income for the	10.300-07300-007	84020000000	A2-940A290404	12001000100000	200000000000	U-4000000000000000000000000000000000000
period / year [comprising profit for the						
period / year (after tax) and other				***************************************		
comprehensive income(after tax)]	126.19	290.02	113.08	736.38	379.49	483.74
Equity Share Capital	3,751.16	3,591.23	3,318.81	3,751.16	3,318.81	3,327.39
Other equity (excluding revaluation		100000000000000000000000000000000000000	VI-10-00-01			
reserve as shown in the Balance Sheet	manuser was son		0.0000000000000000000000000000000000000		2007-0000-000-1	PROFESSION
of previous year)	22,647.02	17,001.18	7,535.00	22,647.02	7,535.00	7,979.56
Earnings Per Share (EPS)	- Mari	١	lot annualize	ed	V. 42000	Annualized
Basic earnings per share of Rs. 2/- each	0.12	0.20	0.11	0.51	0.29	0.38
Diluted earnings per share of Rs.2/-each	0.12	0.19	0.10	0.48	0.27	0.35
Key numbers of Standalone Financial	Results			All amo	unts in lakhs, e	xcept for EPS
25-21 25 65	Thre	e Months er	nded	Nine mo	Year ended	
Dortioulara	31-Dac-23	30-San-23	31-Dec-22	31-Dac-23	31-Dec-22	31-Mar-23

or previous year)	22,047.02	17,001.10	7,000.00	22,047.02	7,535.00	7,979.00
Earnings Per Share (EPS)		750	Annualized			
Basic earnings per share of Rs. 2/- each	0.12	0.20	0.11	0.51	0.29	0.38
Diluted earnings per share of Rs.2/-each	0.12	0.19	0.10	0.48	0.27	0.35
Key numbers of Standalone Financial	Results			All amou	unts in lakhs, e	xcept for EPS
	Thre	ee Months en	ded	Nine mor	nths ended	Year ended
Particulars	31-Dec-23 Unaudited	30-Sep-23 Unaudited	31-Dec-22 Unaudited			31-Mar-23 Audited
Total Income Net profit for the period / year (before	6,982.70	5,398.05	4,783.27	17,236.65	13,010.49	17,565.90
tax and after exceptional item)  Net profit for the period / year (after tax	48.62	346.38	120.11	611.40	380.15	526.99
and exceptional item)	48.62	346.38	120.11	611.40	380.15	526.99
	la come de	esservanies same	3-200000000000000	Brancia and S	burren and reception	Name of the second

1). The above is an extract from the Unaudited Consolidated and Standalone Financial Results for the Quarter and Nine months ended 31 December 2023 filed with the Stock Exchanges under Regulation 33 of the SEBI (Listing Obligation and Disclosure Requirements) Regulations, 2015. The full format of the Unaudited Consolidated and Standalone Financial Results are available at Company's website www.moschip.com and BSE websites. (scrip code

The Unaudited Consolidated and Standalone Financial Results are prepared in accordance with the Indian Accounting Standards (Ind AS) as prescribed under Section 133 of the Companies Act, 2013 ("the Act") read with relevant rules thereunder, other accounting principles generally accepted in India and regulations issued by the Securities and Exchange Board of India ("SEBI").

3). The Unaudited Consolidated and Standalone Financial Results for the Quarter and Nine months ended 31 December 2023 have been reviewed and recommended by the Audit Committee and approved by the Board of Directors at their meetings held on 17 January 2024. The statutory auditors have carried out review of these Consolidated and Standalone Financial Results and have issued an unmodified report on these results.

Place: Hyderabad

Date: 18.01.2024 Place : Rai, Haryana financialexp.epa

The shareholders holding shares in physical form shall first ensure that their Physical share folios are updated with KYC, PAN and choice of nomination. Only after complying with this requirement, the request for crediting the bonus shares would be considered and processed by the Company / RTA after proper verification of the documents. For Fiem Industries Ltd.

Shareholders are advised to convert their physical shares in dematerialized form for ease of holding, transferability and other

With effect from May 23, 2023, SEBI has mandated allotment of shares in a bonus issue only in the dematerialized form. Therefore, Shareholders holding shares in physical form, are advised to provide the details of their demat accounts which should be in the same

name(s) / order of names as in the physical holding along with Form ISR-4 and Client Master List of DP with Company's RTA M/s. Link

Arvind K. Chauhan Company Secretary

Date: 17 January 2024

## ਡਿਪਟੀ ਕਮਿਸ਼ਨਰ ਨੇ ਪਿੰਡਾਂ ਦਾ ਦੌਰਾ ਕਰਕੇ ਸਰਫੇਸ ਸੀਡਰ ਨਾਲ ਬੀਜੀ ਕਣਕ ਦਾ ਲਿਆ ਜਾਇਜ਼ਾ



तातराप्रधतः 17 स्टब्ती :

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੁ ਅਗਰਵਾਲ ਵੱਲੋਂ ਅੱਜ ਪਿੰਡ ਰਾਏਚੱਕ, ਸਿੰਘਪੂਰਾ ਅਤੇ ਧਰਮਾਬਾਦ ਦਾ ਦੌਰਾ ਕਰਕੇ ਕਿਸਾਨਾਂ ਵੱਲੋਂ ਸਰਫੇਸ ਸੀਡਰ ਨਾਲ ਕੀਤੀ ਕਣਕ ਦੀ ਬਿਜਾਈ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਸੁਰਿੰਦਰਪਾਲ ਸਿੰਘ ਅਤੇ ਹੋਰ ਖੇਤੀਬਾੜੀ। ਮਾਹਿਰ ਵੀ ਮੌਜੂਦ ਸਨ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਨੂੰ ਅੱਗ ਲੱਗਣ ਦੇ ਪੱਖ ਤੋਂ ਹਾਟ ਸਪਾਟ ਪਿੰਡਾਂ ਅਤੇ ਜਿਨ੍ਹਾਂ ਪਿੰਡਾਂ ਵਿੱਚ ਇੱਕ ਵੀ ਅੱਗ ਲੱਗਣ ਦਾ ਕੇਸ ਨਹੀਂ ਆਇਆ ਸੀ ਉਨ੍ਹਾਂ ਪਿੰਡਾਂ ਵਿੱਚ ਪਹੰਚ

ਕੇ ਕਿਸਾਨਾਂ ਨਾਲ ਗੱਲਬਾਤ ਕੀਤੀ

ਡਿਪਟੀ ਕਮਿਸ਼ਨਰ ਨੇ ਆਪਣੇ ਦੌਰੇ ਦੌਰਾਨ ਪਿੰਡ ਵਾਸੀਆਂ ਨੂੰ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੂਰਬ ਦੀ ਵਧਾਈ ਦਿੱਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਉਨ੍ਹਾਂ ਕਿਸਾਨਾਂ ਕੋਲੋਂ ਫ਼ਸਲਾਂ ਦਾ ਹਾਲ ਜਾਣਿਆ ਅਤੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਉਨ੍ਹਾਂ ਦੇ ਸਵਾਲਾਂ ਤੇ ਮੁਸ਼ਕਲਾਂ ਨੂੰ ਸੁਣਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਰਫੇਸ ਸੀਡਰ ਨਾਲ ਬੀਜ਼ੀ ਕਣਕ ਦਾ ਜਾਇਜਾ ਲੈਣ ਲਈ ਖੇਤਾਂ ਦਾ ਵੀ ਦੌਰਾ ਕੀਤਾ। ਕਿਸਾਨਾਂ ਨੇ ਦੱਸਿਆ ਕਿ ਸਰਫੇਸ

ਕਣਕ ਦਾ ਝਾੜ ਵਧੀਆ ਨਿਕਲੇਗਾ। ਕਿਸਾਨਾਂ ਨੇ ਦੱਸਿਆ ਕਿ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਉਨ੍ਹਾਂ ਦਾ ਲਾਗਤ ਖ਼ਰਚਾ ਵੀ ਘੱਟ ਆਇਆ ਹੈ ਜਿਸ ਸਦਕਾ ਪ੍ਤੀ ਏਕੜ 2000 ਤੋਂ 2500 ਰੁਪਏ ਦੀ ਬਚਤ ਹੋਈ ਹੈ। ਉਨ੍ਹਾਂ ਦੱਸਿਆ ਕਿ ਸਰਫੇਸ ਸੀਡਰ ਦੀ ਬਿਜਾਈ ਨਾਲ ਇਸ ਵਾਰ ਕਣਕ ਵਿੱਚ ਨਦੀਨ ਵੀ ਨਹੀਂ ਹੋਏ ਹਨ ਅਤੇ ਕਿਸਾਨਾਂ ਦਾ ਨਦੀਨ ਨਾਸ਼ਕਾਂ 'ਤੇ ਹੋਣ ਵਾਲਾ ਖ਼ਰਚਾ ਵੀ ਬਚ ਗਿਆ ਹੈ।ਡਿਪਟੀ ਕਮਿਸ਼ਨਰ ਡਾ ਹਿਮਾਂਸ਼ੁ ਅਗਰਵਾਲ ਨੇ ਪਿੰਡਾਂ ਦੇ ਦੌਰਿਆਂ ਸਬੰਧੀ ਦੱਸਿਆ ਕਿ ਖੇਤੀਬਾੜੀ ਅਧਿਕਾਰੀਆਂ ਨੂੰ ਨਾਲ ਲੈ ਕੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੁੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੁ ਅਗਰਵਾਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਬਿਨ੍ਹਾਂ ਅੱਗ ਲਗਾਏ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ ਉਨ੍ਹਾਂ ਦੀ ਫਸਲ ਬਹੁਤ ਵਧੀਆ ਅਤੇ ਕਿਸਾਨ ਆਪ ਖੁਦ ਇਸਨੂੰ ਦੇਖ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ

## ਲਾਲੜੂ ਖੇਤਰ 'ਚ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਬ

ਲਾਲੜੂ, 17 ਜਨਵਰੀ : ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੂਰਬ ਲਾਲੜੂ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਗੁਰੂ ਘਰਾਂ ਚ ਸਰਧਾ ਨਾਲ ਮਨਾਇਆ ਗਿਆ, ਜਿਸ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਛੋਟੇ ਭਰਾ ਪਰਮਜੀਤ ਸਿੰਘ ਰੰਧਾਵਾ ਨੇ ਹਾਜਰੀ ਲਗਵਾਈ। ਲਾਲੜੂ ਸਰਕਲ ਦੇ ਪਿੰਡ ਜੜੋਤ ਅਤੇ ਹੰਡੇਸਰਾ ਸਰਕਲ ਦੇ ਪਿੰਡ ਰਾਣੀਮਾਜਰਾ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਸ. ਰੰਧਾਵਾ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਪੂਰਬ ਦੇਸ਼ ਵਿੱਚ ਹੀ ਨਹੀਂ ਸਗੋਂ ਵਿਸਵ ਭਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੇ ਲੋਕਾਂ ਨੂੰ ਆਪਸੀ ਭਾਈਚਾਰੇ ਅਤੇ ਸਦੌਭਾਵਨਾ ਨਾਲ ਰਹਿਣ ਦਾ ਸੰਦੇਸ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜੂਲਮ ਦੇ ਵਿਰੁੱਧ ਅਵਾਜ ਬੁਲੰਦ ਕੀਤੀ ਤੇ ਮਾਨਵਤਾ ਦੀ ਸੇਵਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਇੱਕ ਅਜਿਹੇ ਰਹਿਬਰ ਸਨ, ਜਿਨ੍ਹਾਂ ਦੇ ਸਦਕਾ ਅੱਜ ਪੂਰਾ ਦੇਸ਼ ਅਜਾਦੀ ਦੀ ਨਿੱਘ ਮਾਣ ਰਿਹਾ ਹੈ। ਸ. ਰੰਧਾਵਾ ਨੂੰ ਗੁਰਦੁਆਰਾ ਕਮੇਟੀਆਂ ਵੱਲੋਂ ਸਿਰੋਪਾਓ ਸਾਹਿਬ ਭੇਟ ਕਰਕੇ



# ਸੀਟੀ ਇੰਸਟੀਚਿਊਟ ਆਫ਼ ਲਾਅ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵਿਸ਼ੇਸ਼ ਸੈਮੀਨਾਰ ਕਰਵਾਇਆ

**नरुंपਰ/17 नरुंची** : प्रीटी ਇੰਸਟੀਚਿਊਟ ਆਫ਼ ਲਾਅ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਨੇ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਪੀੜਤ ਮੁਆਵਜ਼ਾ ਵਿਸ਼ੇ ਤੇ ਸੈਮੀਨਾਰ ਆਯੋਜਿਤ ਕੀਤਾ। ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਕਾਨੂੰਨੀ ਸਹਾਇਤਾ ਲਈ ਉਪਲਬਧ ਮੌਕਿਆਂ ਬਾਰੇ ਡੂੰਘੀ ਸਮਝ ਪ੍ਰਦਾਨ ਕਰਕੇ ਰਵਾਇਤੀ ਕਾਨੂੰਨੀ ਸਿੱਖਿਆ ਤੋਂ ਪਾਰ ਜਾਣਾ ਸੀ। ਡੀ.ਐਲ.ਐਸ.ਏ. ਦੇ ਚੀਫ਼



ਬਲਜਿੰਦਰ ਸਿੰਘ ਨੇ ਇਸ ਮੌਕੇ ਵਿਸ਼ੇਸ਼

ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੀ ਕਾਨੂੰਨੀ ਸੂਝ ਨੂੰ ਨਿਖਾਰਨ ਲਈ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਸੀਟੀ ਗਰੁੱਪ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਜੀ.ਐਸ.ਸਿੱਧੂ; ਮਾਨਵਪ੍ਰੀਤ ਕੌਰ, ਪ੍ਰਿੰਸੀਪਲ ਸੀਟੀ ਇੰਸਟੀਚਿਊਟ ਆਫ ਲਾਅ, ਡਾ. ਸਮਰਪਿਤ ਫੈਕਲਟੀ ਅਤੇ ਵਿਦਿਆਰਥੀ ਵੀ

ਸਮਾਗਮ ਦੇ ਰਿਸ਼ੋਰਸ ਪਰਸਨ ਬਲਜਿੰਦਰ ਸਿੰਘ ਨੇ ਜੋਸ਼ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਹਿਮ ਭੂਮਿਕਾ ਬਾਰੇ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਸਮੇਂ ਕਾਨੂੰਨੀ ਸਹਾਇਤਾ ਦਫ਼ਤਰ ਵਿਖੇ ਜਾਣਕਾਰੀ ਅਤੇ ਸਹਾਇਤਾ ਲੈਣ ਦਾ ਨਿੱਘਾ ਸੱਦਾ

# ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਚੀਮਾ ਕਲਾਂ ਵਿਖੇ ਹੋਇਆ

#### ਹਜ਼ਾਰਾਂ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਝਬਾਲ, 17 ਜਨਵਰੀ : ਬੀਤੇ ਐਤਵਾਰ ਦੀ ਮਨਹੂਸ ਸਵੇਰ ਨੂੰ ਦੋ ਦਰਿੰਦਿਆਂ ਵਲੋਂ ਅੱਡਾ ਝਬਾਲ ਦੇ ਸਰਪੰਚ ਤੇ ਨੌਜਵਾਨ ਆਗੂ ਸਮਾਜ ਸੇਵੀ ਅਵਨ ਕੁਮਾਰ ਸੋਨੂੰ ਚੀਮਾਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਉਨਾਂ ਦਾ ਅੰਤਿਮ ਸੰਸਕਾਰ ਅੱਜ ਉਨਾਂ ਦੇ ਜੱਦੀ ਪਿੰਡ ਚੀਮਾਂ ਕਲਾਂ ਵਿਖੇ ਉਨਾਂ ਦੀ ਪਤਨੀ ਤੇ ਪੁੱਤਰੀ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਗਿਆ। ਜਿਸ ਤੋਂ ਪਹਿਲਾਂ ਉਨਾਂ ਦੇ ਦਰਸ਼ਨ ਕਰਾਉਣ ਲਈ ਮ੍ਰਿਤਕ ਦੇਹ ਅੱਡਾ ਝਬਾਲ ਵਿਖੇ ਰੱਖੀ ਗਈ, ਜਿਥੇ ਹਜਾਰਾਂ ਲੋਕਾਂ ਵਲੋਂ ਉਨਾਂ ਦੇ ਅੰਤਿਮ ਦਰਸ਼ਨ ਕੀਤੇ ਗਏ, ਜਿੱਥੋਂ ਫੁੱਲਾਂ ਨਾਲ ਲੱਦੀ ਇਕ ਗੱਡੀ ਵਿੱਚ ਮ੍ਰਿਤਕ ਸਰੀਰ ਰੱਖ ਕੇ ਇਕ ਕਾਫਲੇ ਦੇ ਰੂਪ ਵਿੱਚ ਚੀਮਾਂ ਕਲਾਂ ਵਿਖੇ ਉਨਾਂ ਦੇ ਫਾਰਮ ਹਾਉਸ ਅਤੇ ਗੁਰਦੁਆਰਾ ਭਗਤ ਜੱਲਣ ਦਾਸ ਜੀ ਵਿਖੇ ਲਿਜਾਇਆ ਗਿਆ। ਸਵੇਰ ਤੋਂ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਚੀਮਾਂ ਕਲਾਂ ਵਿਖੇ ਉਨਾਂ ਦੀ ਚਿਖਾ ਨੂੰ ਅਗਨੀ ਉਨਾਂ ਦੇ ਸਪੁੱਤਰ ਵਿਕਰਮ

ਚੀਮਾਂ ਤੇ ਭਰਾ ਮੋਨੂੰ ਚੀਮਾਂ ਵਲੋਂ ਸਾਂਝੇ ਰੂਪ

'ਚ ਵਿਖਾਈ ਗਈ।ਜਿਥੇ ਵਿਸ਼ੇਸ ਤੌਰ ਤੇ ਪੁੱਜੇ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ: ਕਸ਼ਮੀਰ ਸਿੰਘ ਸੋਹਲ, ਹਲਕਾ ਖੇਮਕਰਨ ਦੇ ਵਧਾਇਕ ਸ: ਸਰਵਣ ਸਿੰਘ ਧੁੰਨ,ਸ: ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਪੰਜਾਬ, ਭਾਰਤ ਸਰਕਾਰ,ਸਾਬਕਾ ਮੰਤਰੀ ਸ਼: ਆਦੇਸ਼ਪਤਾਪ ਸਿੰਘ ਕੈਰੋਂ ਤੇ ਦਵਿੰਦਰ ਸਿੰਘ ਲਾਲੀ ਢਾਲਾ, ਬਾਬਾ ਨਿਰਮਲ ਸਿੰਘ ਆਦਿ ਵਲੋਂ ਉਨਾਂ ਦੀ ਮਿਤਕ ਦੇਹ 'ਤੇ ਫੱਲ ਮਲਾਵਾ ਭੇਟ ਕੀਤੀਆਂ ਗਈਆਂ। ਇਸ ਸਮੇਂ ਉਨਾਂ ਦੇ ਪ੍ਰਸ਼ੰਸਕਾਂ ਵਲੋਂ ਸੋਨੂੰ ਚੀਮਾ ਅਮਰ ਰਹੇ ਦੇ ਨਾਅਰੇ ਵੀ ਲਗਾਏ।ਇਸ ਸਮੇਂ ਪੁਲਿਸ ਵਲੋਂ ਕਰੜੇ ਸਰੁੱਖਿਆ ਪ੍ਰਬੰਧ ਕੀਤੇ ਹੋਏ ਸਨ। ਜਦੋਂ ਕਿ ਸਵ: ਸੋਨੂੰ ਚੀਮਾਂ ਦੇ ਪਿਤਾ ਸ਼ੀ ਪਸ਼ੋਤਮ ਲਾਲ ਅਤੇ ਮਾਤਾ ਮਧਲ, ਡਾ ਰਣਜੀਤ ਸਿੰਘ ਰਟੌਲ, ਸਰਪੰਚ ਹਰਜਿੰਦਰ ਸਿੰਘ ਦਾਨੇਵਾਲ,ਸਾਬਕਾ ਮੰਤਰੀ ਅਦੇਸ਼ ਪ੍ਤਾਪ ਸਿੰਘ ਕੈਰੋਂ,ਜੱਗਾ ਮਜੀਠੀਆ,ਗੁਰਪ੍ਤਾਪ ਸਿੰਘ ਗੁੱਡੂ ,ਦਵਿੰਦਰ ਸਿੰਘ ਸੰਧੂ ਲਾਲੀ ਢਾਲਾ, ਗੁਰਮਿੰਦਰ ਸਿੰਘ ਰਟੌਲ. ਇੰਦਰਜੀਤ ਸਿੰਘ ਬਾਸਰਕੇ,ਮਨਿੰਦਰਪਾਲ



ਸਿੰਘ ਪਲਾਸੌਰ,ਹੈਂਡ ਗੰਥੀ ਗਿਆਨੀ ਸਤਪਾਲ ਸਿੰਘ ਭੋਲੂ, ਬਲਵਿੰਦਰ ਸਿੰਘ ਗੱਗੋਬੁਹਾ,ਪ੍ਰੋ ਬਲਕਾਰ ਸਿੰਘ ਗੱਗੋਬੂਹਾ,ਡੀ ਐਸ ਪੀ ਦਵਿੰਦਰ ਸਿੰਘ,ਸਰਪੰਚ ਕੇਹਰ ਸਿੰਘ,ਸਰਪੰਚ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਅਸ਼ੋਕ ਕੁਮਾਰ ਸੋਹਲ,ਰਿੰਟਾ ਚਾਹਲ,ਪਹਿਲਵਾਨ ਹਰਜੀਤ ਸਿੰਘ ਜੀਤੀ, ਸੰਦੀਪ ਸਿੰਘ ਰਸੁਲਪੁਰ, ਸਾਬਕਾ ਸਰਪੰਚ ਬਗੀਚਾ ਸਿੰਘ ਲਹੀਆਂ,

ਕਰਜਦਾਰ/ਸਹਿ-ਕਰਜਦਾਰ/

ਲੋਨ ਖਾਤਾ ਨੂੰ

ਨਿਸ਼ਾਨ ਸਿੰਘ ਗੰਡੀਵਿੰਡ,ਚੇਅਰਮੈਨ ਹਾਂਗਕਾਂਗ,ਸਰਪੰਚ ਹਰਜੀਤ ਕੌਰ ਗੰਡੀਵਿੰਡ, ਨਗਿੰਦਰ ਕੁਮਾਰ ਕਸੇਲ, ਸੂਰਜੀਤ ਕੁਮਾਰ ਬੌਬੀ,ਮਾ ਮਨਜੀਤ ਸਿੰਘ ਲਾਡੀ ਪੰਜਵੜ, ਯਾਦਵਿੰਦਰ ਸਿੰਘ ਸਰਵਣ ਸਿੰਘ ਸੋਹਲ, ਸਰਪੰਚ ਬਲਦੇਵ ਯਾਦੋ, ਮਨਜੀਤ ਸਿੰਘ ਫੱਟਿਆ ਸਿੰਘ ਪੱਟੂ, ਸਰਪੰਚ ਤੇਜਿੰਦਰਪਾਲ ਸਿੰਘ ਵਾਲੇ ਮੁਖਤਾਰ ਸਿੰਘ ਮੋਖੀ,ਗੁਰਬੀਰ ਸਿੰਘ ਕਾਲਾ ਰਸੁਲਪੁਰ, ਪਹਿਲਵਾਨ ਤੇ ਸਾਬਕਾ ਨੌਸ਼ਹਿਰਾ ਢਾਲਾ, ਹਰਪਾਲ ਸਿੰਘ ਢਾਲਾ, ਨਰਿੰਦਰ ਕੁਮਾਰ ਪੱਪਾ, ਖਾਲੜਾ ਮਿਸ਼ਨ ਸਿੰਘ ਚਾਹਲ,ਨੰਦਾ ਆੜਤੀ,ਸਰਪੰਚ ਸੋਨੂੰ ਬਰਾੜ ਦੋਦੇ, ਸਰਪੰਚ ਹੈਪੀ ਲੱਠਾ, ਸੈਕਟਰੀ ਹਰਵਿੰਦਰ ਸਿੰਘ, ਸੈਕਟਰੀ ਕਿਰਨਦੀਪ, ਸਰਪੰਚ ਬਲਦੇਵ ਸਿੰਘ ਪੱਟੂ,ਹੈਪੀ ਬਾਠ ਰਸੂਲਪੁਰ, ਇੰਸਪੈਕਟ ਗੁਰਵਿੰਦਰ ਸਿੰਘ ਔਲਖ,ਸਰਪੰਚ ਕੁਲਜੀਤ ਸਿੰਘ ਚੀਮਾ,

ਸਰਪੰਚ ਪ੍ਰਗਟ ਸਿੰਘ ਮਲਵਈ, ਸਰਪੰਚ ਵਰਿੰਦਰ ਸਿੰਘ, ਸਰਪੰਚ ਅਵਤਾਰ ਸਿੰਘ ਬੁਰਜ, ਮਲਕੀਤ ਸਿੰਘ ਛਾਪਾ, ਵਿੱਕੀ ਝਬਾਲ, ਬਲਾਕ ਸੰਮਤੀ ਮੈਂਬਰ ਦਿਲਯੋਧ ਸਿੰਘ ਸੋਨੀ ਸਾਂਘਣੀਆ, ਬਾਬਾ ਕੁਲਦੀਪ ਸਿੰਘ, ਗੁਰਦੇਵ ਸਿੰਘ ਰਾਝਾ,ਜੇ ਈ ਦਲਬੀਰ ਸਿੰਘ ਮਾਣਕਪੂਰਾ, ਸੰਜੀਵ ਕੁਮਾਰ ਸੂਦ, ਗੁਰਨਾਮ ਸਿੰਘ ਚਾਹਲ, ਏ ਆਰ ਬਲਦੇਵ ਸਿੰਘ, ਗੁਰਬਿੰਦਰ ਸਿੰਘ ਚੀਮਾ, ਮਨਪ੍ਰੀਤ ਸਿੰਘ ਸੈਕਟਰੀ ਚੀਮਾ, ਡਾਇਰੈਕਟਰ ਪ੍ਰਦੀਪ ਸਿੰਘ ਉੱਪਲ, ਮਨਦੀਪ ਸਿੰਘ ਉੱਪਲ, ਗਣਾ ਆਧੀ. ਸਵਿੰਦਰ ਸਿੰਘ ਢਿੱਲੋਂ ਲਹੀਆ,ਪੀ ਏ ਪ੍ਰਦੀਪ ਸਿੰਘ,ਪੀਏ ਕੋਮਲ, ਮਨਜਿੰਦਰ ਸਿੰਘ ਲਹਿਰੀ, ਮਨਜੀਤ ਸਿੰਘ ਸੋਢੀ, ਸੈਲੀ ਸੋਹਲ,ਗੁਰਭਾਗ ਸਿੰਘ ਸੋਹਲ, ਸਰਵਣ ਸਿੰਘ ਲਹੀਆ, ਸੈਕਟਰੀ ਹਰਪ੍ਰੀਤ ਸਿੰਘ ਭੂਸੇ, ਸਰਪੰਚ ਕੁਲਵਿੰਦਰ ਸਿੰਘ ਚਾਹਲ, ਗੁਲਸ਼ਨ ਖੁਲਰ,ਹੈਪੀ ਕਰਿਆਨਾ ਸਟੋਰ ਝਬਾਲ, ਬਲਦੇਵ ਸਿੰਘ ਛਾਪਾ, ਹੈਪੀ ਦਿੱਲੀ,ਮਾਸਟਰ ਨਰਿੰਦਰ ਸਿੰਘ ਸੋਹਲ, ਮਖਤੂਲ ਸਿੰਘ ਸੋਹਲ, ਗੁਰਪਿੰਦਰ ਸਿੰਘ ਨਾਥੂ ਝਬਾਲ ਵਲੋਂ ਗਹਿਰੇ ਅਫਸੋਸ ਦਾ ਪ੍ਰਗਟਾਵਾ ਕੀਤਾ ਜਾ

#### ■IndiaShelter ਇੰਡੀਆ ਸ਼ੈਲਟਰ ਫਾਇਨਾਂਸ ਕਾਰਪੋਰੇਸ਼ਨ ਲਿਮ. ਰਜਿ. ਦਫਤਰ : ਪਲਾਟ 15, 6ਵੀਂ ਮੰਜਿਲ, ਸੈਕਟਰ 44, ਇਸਟੀਚੁਸ਼ਨਲ ਏਰੀਆ, ਗੁੜਗਾਓ, ਹਰਿਆਣਾ-122002 Home Loans ਬ੍ਰਾਂਚ ਦਫਤਰ : ਪਹਿਲੀ ਮੰਜਿਲ, ਐਸਸੀਓ 15, ਅੰਬਾਲਾ ਰੋਡ, ਜੀਰਕਪੁਰ 140603

ਪਬਲਿਕ ਨੋਟਿਸ-ਅਚੱਲ ਜਾਇਦਾਦ ਦੀ ਵਿਕਰੀ ਲਈ ਨਿਲਾਮੀ

(ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ, 2002 ਦੇ ਰੂਲ 9(1) ਤਹਿਤ)

ਸਕਿਊਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇਟਰਸਟ ਐਕਟ 2002 ਤਹਿਤ ਇਡੀਆ ਸ਼ੈਲਟਰ ਫਾਇਨਾਂਸ ਕਾਰਪੋਰੇਸ਼ਨ (ਆਈਐਸਐਫਸੀ) (ਸੁਰਖਿਅਤ ਲੈਣਦਾਰ) ਕੋਲ ਗਿਰਵੀ ਅਚੱਲ ਜਾਇਦਾਦ ਦੀ ਵਿਕਰੀ ਲਈ ਵਿਕਰੀ ਨੋਟਿਸ। ਆਮ ਜਨ ਸਧਾਰਨ ਅਤੇ ਖਾਸਕਰ ਕਰਜਦਾਰ ਅਤੇ ਗਰੈਟਰ ਜਾਂ ਪ੍ਤੀਨਿਧੀਆਂ ਦੇ ਕਾਨੂੰਨੀ ਵਾਰਸ ਨੂੰ ਇਹ ਨੋਟਿਸ ਦਿਤਾ ਜਾਂਦਾ ਹੈ ਕਿ ਹੇਠ ਦਰਸਾਈ ਅਚੱਲ ਆਸ ਜਨ ਸੰਧਾਰਨ ਅੰਡ ਰਾਮਕਰ ਕਰਜਦਾਰ ਅੰਡ ਗਰਟਰ ਜਾਂ ਪ੍ਰਗਨਿਧਾਆਂ ਦੇ ਕਾਨੂੰਗ ਵਿਚਲ ਨੂੰ ਇਹ ਨਾਨਾਂ ਦਿਤਾ ਜਾਂਦਾ ਹੈ ਕਿ ਹੋਠ ਦਰਸਾਈ ਜਨ ਜਾਇਦਾਦ ਜੋ ਸੁਰਖਿਅਤ ਲੈਣਦਾਰ ਕੋਲ ਗਿਰਵੀ/ਚਾਰਜਡ ਹੈ, ਦਾ ਆਈਐਸਐਫਸੀ (ਸੁਰਖਿਅਤ ਲੈਣਦਾਰ) ਦੇ ਅਧਿਕਾਰਤ ਅਫਸਰ ਵਲੋਂ ਮਿਤੀ 16.02.2024 (ਨਿਲਾਮੀ ਦੀ ਮਿਤੀ) ਨੂੰ ਕਬਜਾ ਲੈ ਲਿਆ ਹੈ, ਨੂੰ 'ਜਿਵੇਂ ਹੈ, ਜਿਥੇ ਹੈ' ਅਤੇ 'ਜਿਵੇਂ ਹੈ, ਜੋ ਹੈ' ਅਤੇ 'ਜੋ ਕੁਝ ਹੈ, ਉਥੇ ਹੈ,' ਦੇ ਆਧਾਰ 'ਤੇ ਹੇਠ ਦਰਸਾਈ ਕਰਜਦਾਰਾਂ, ਸਹਿ-ਕਰਜਦਾਰਾਂ ਜਾਂ ਗਰੰਟਰਾਂ ਤੋਂ ਬਕਾਏ ਦੀ ਵਸੂਲੀ ਲਈ ਵੇਚੀ ਜਾਵੇਗੀ। ਰਾਖਵੀਂ ਕੀਮਤ ਅਤੇ ਬਿਆਨੀ ਰਾਸੀ ਜਮਾਂ ਹੇਠ ਦਰਸਾਈ ਗਈ ਹੈ। ਪਬਲਿਕ ਨਿਲਾਮੀ ਵਿਚ ਭਾਗੂ ਲੈਣ ਲਈ ਈਐਮਡੀ ਰਕਮ ਸਮੇਤ ਸੀਲਬੰਦ ਲਿਫਾਫਾ ਆਈਐਸਐਫਸੀ ਦੇ ਅਧਿਕਾਰਤ ਅਫਸਰ ਨੂੰ ਜਾਂ ਬ੍ਰਾਂਚ/ਕਾਰਪੋਰੇਟ ਦਫਤਰ ਬ੍ਰਾਂਚ ਦਫਤਰ : ਪਹਿਲੀ ਮੰਜਿਲ, ਐਸਸੀਓ 15, ਅੰਬਾਲਾ ਰੋਡ, ਜੀਰਕਪੂਰ−140603 ਵਿਖੇ ਮਿਤੀ 14.02.2024 ਨੂੰ ਸ਼ਾਮ 5:00 ਵਜੇ ਤੇਕ ਜਮਾਂ ਕਰਵਾਉਣ

ਕਬਜੇ ਦੀ ਕਿਸਮ

ਰਾਖਵੀਂ

ਬਿਆਨਾ



ਰਾਸ਼ਟਰੀ ਪਸ਼ੂ ਧਨ ਮਿਸ਼ਨ ਅਧੀਨ ਬਲਾਕ

ਭੋਗਪੁਰ ਵਿਖੇ ਡੇਅਰੀ ਧੰਦੇ ਸਬੰਧੀ

ਜਾਗਰੁਕਤਾ ਸੈਮੀਨਾਰ ਕਰਵਾਇਆ

ਨਿਰਮਲ ਸਿੰਘ

ਜਲੰਧਰ, 17 ਜਨਵਰੀ : ਡੇਅਰੀ ਧੰਦੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਜਾਗਰੂਕ ਕਰਨ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਅੱਜ ਬਲਾਕ ਭੋਗਪੁਰ ਵਿਖੇ ਰਾਸ਼ਟਰੀ ਪਸ਼ੂ ਧਨ ਮਿਸ਼ਨ ਅਧੀਨ ਬਲਾਕ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਪਿੰਡ ਜਮਾਲਪੁਰ ਅਤੇ ਨੇੜਲੇ ਪਿੰਡਾਂ ਤੋਂ 250 ਤੋਂ ਵੱਧ ਕਿਸਾਨਾਂ ਵਲੋਂ ਸ਼ਿਰਕਤ ਕਰਕੇ ਦੁੱਧ ਉਤਪਾਦਨ ਦੇ ਖੇਤਰ ਵਿੱਚ ਵੱਡਮੁੱਲੀ ਜਾਣਕਾਰੀ ਹਾਸਿਲ ਕੀਤੀ ਗਈ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਡੇਅਰੀ ਧੰਦੇ ਬਾਰੇ ਜਾਗਰੁਕ ਕਰਦਿਆ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਵੱਲ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਰਾਸ਼ਟਰੀ ਪਸ਼ੁ ਧਨ ਮਿਸ਼ਨ ਤਹਿਤ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਹਾਈਟੈਕ ਮਸ਼ਨੀਰੀ, ਚਾਰਾ ਪ੍ਰਬੰਧਨ, ਸਾਈਲੇਜ ਬੇਲਰ ਅਤੇ ਰੈਪਰ ਮਸੀਨ ਤੇ ਟੀ.ਐਮ.ਆਰ. ਆਦਿ 'ਤੇ ਮਿਲ ਰਹੀਆਂ ਰਿਆਇਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਡੇਅਰੀ ਧੰਦਾ ਲਾਹੇਵਦ ਧੰਦਾ ਹੈ ਇਸ ਲਈ ਖੇਤੀਬਾੜੀ ਦੇ ਨਾਲ-ਨਾਲ ਇਸ ਨੂੰ ਵੀ ਅਪਣਾ ਕੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੁਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਇਸ ਮੌਕੇ ਲੀਡ ਬੈਂਕ ਦੇ ਨੁਮਾਇੰਦਿਆਂ ਵਲੋਂ ਮੁਦਰਾ ਅਤੇ ਸਟਾਰਟ ਅਪ ਇੰਡੀਆ ਅਧੀਨ ਮਿਲ ਰਹੀਆਂ ਯੋਜਨਾਵਾਂ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਸਰਕਾਰ ਦਾ ਵਿੱਤੀ ਸਾਖਰਤਾ ਅਤੇ ਪ੍ਰਬੰਧਨ ਟੀਚੇ ਅਧੀਨ ਹਰ ਡੇਅਰੀ ਕਿਸਾਨ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਹਰਦਿਆਲ ਸਿੰਘ, ਸੰਜੇ ਕੁਮਾਰ, ਰਾਮ ਮੂਰਤੀ, ਗੁਰਪ੍ਰੀਤ ਕੌਰ ਵਲੋਂ ਵੀ ਡੇਅਰੀ ਉਤਪਾਦਨ ਦੇ ਖੇਤਰ ਸਬੰਧੀ

ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ।

ਗਰੰਟਰ/ਕਾਨੂੰਨੀ ਵਾਰਸ/ਕਾਨੂੰਨੀ ਪ੍ਰਤੀਨਿਧੀ ਦਾ ਨਾਂ (ਕੰਸਟਕਟਿਵ/ਭੋਤਿਕ ਮਿਤੀ ਤੱਕ ਰਕਮ HL11LILONS0000 13.02.2023 ₹ 7,00,000/- ( ₹ 70,000/- ( 1. ਸ੍ਰੀ/ਸ੍ਰੀਮਤੀ ਸੀਮਾ ਸੰਕੇਤਿਕ ₹ Rs. 664005.67/-(ਰ. ਛਿਆਹਠ ਲੱਖ ਚਾਰ ਹਜਾਰ ਪੰਜ 05028375/AP ਰੂ. ਸਤ ਲੱਖ ਰੂ. ਸਤਰ 10043622 – ਮਤੇ ਸਤਾਹਠ ਪੈਸੇ ਸਿਰਫ) ਮਿਤੀ ਹਜਾਰ ਸਿਰਫ 10.02.2023 ਤੱਕ ਬਕਾਇਆ

ਡਿਮਾਂਡ ਨੌਟਿਸ ਦੀ ਮਿਤੀ

ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਸੇਲ ਡੀਡ ਨੂੰ 11472 ਮਿਤੀ 22.02.2021 ਮਿਣਤੀ 00 ਕਨਾਲ 01 ਮਰਲੇ 06 ਸਰਸਾਹੀ (50 ਵਰਗ ਗਜ) ਖੇਵਟ, ਖ਼ਤੌਨੀ ਨੂੰ 212/236, ਜਿਸ ਦਾ ਖ਼ਸਰਾ ਨੂੰ 20//25(7–12), ਕਿਟੇ 01, ਜਮੀਨ ਮਿਣਤੀ 07 ਕਨਾਲ 12 ਮਰਲੇ ਦਾ 5/456 ਹਿਸਾ ਜੋ ਕਿ 00 ਕਨਾਲ 01 ਮਰਲੇ 06 ਸਰਸਾਹੀ ਸਥਿਤੀ ਪਿੰਡ ਝਾਮਪੁਰ, ਹਦਬਸਤ ਨੂੰ 22, ਤਹਿ. ਡੇਰਾਬੱਸੀ, ਅਤੇ ਜਿਲਾ ਐਸਏਐਸ ਨਗਰ, ਮੋਹਾਲੀ, ਪੰਜਾਬ ਜਮੀਨ ਮਿਣਤੀ ਨ। ਵਰਗ ਗਜ ਚਾਰਦੀਵਾਰੀ : ਪੁਰਬ : ਹੋਰ ਮਾਲਕ, ਪਛਮ : ਹੋਰ ਮਾਲਕ, ਉਤਰ : ਗਲੀ, ਦਖਣ : ਹੋਰ ਮਾਲਕ

ਨਿਯਮ ਅਤੇ ਸ਼ਰਤਾਂ: 1) ਨਿਰਧਾਰਿਤ ਟੈਂਡਰ/ਬੋਲੀ ਫਾਰਮ ਅਤੇ ਵਿਕਰੀ ਦੇ ਨਿਯਮ ਅਤੇ ਸ਼ਰਤਾਂ ਬ੍ਰਾਂਚ/ਕਾਰਪੋਰੇਟ ਦਫ਼ਤਰ: ਪਹਿਲੀ ਮੰਜ਼ਿਲ, ਐਸਸੀਓ 15, ਐਬਾਲਾ ਰੋਡ, ਜ਼ੀਰਕਪੁਰ-140603 ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕਿਸੇ ਵੀ ਕੰਮਕਾਜੀ ਦਿਨ 'ਤੇ ਉਪਲਬਧ ਹੋਣਗੀਆਂ।

) ਅਚੱਲ ਜਾਇਦਾਦ ਰਾਖਵੀਂ ਕੀਮਤ ਤੋਂ ਘੱਟ ਨਹੀਂ ਵੇਚੀ ਜਾਵੇਗੀ ) ਉਪਰੋਕਤ ਜਾਇਦਾਦ ਦੀ ਖਰੀਦ ਲਈ ਸਾਰੀਆਂ ਬੋਲੀ/ਟੈਂਡਰ ਉੱਪਰ ਦੱਸੇ ਅਨੁਸਾਰ ਬਿਆਨਾ ਰਾਸੀ ਨਾਲ ਜਮਾਂ ਕਰਵਾਈਆਂ ਜਾਣ। ਈਐਮਡੀ ਰਕਮ 'ਇਡੀਆ ਸ਼ੈਲਟਰ ਫਾਇਨਾਂਸ ਕਾਰਪੋਰੇਸ਼:

ਲਿਮ.' ਦੇ ਪਖ ਵਿਚ ਜਮਾਂ ਕਰਵਾਈ ਜਾਵੇ। ਨਿਲਾਮੀ ਉਪਰੇਤ ਅਸਫਲ ਬੋਲੀਕਾਰ ਦੀ ਈਐਮਡੀ ਰਕਮ ਵਾਪਸ ਕਰ ਦਿੱਤੀ ਜਾਵੇਗੀ। ਸਰਵੇਚ ਬੋਲੀਕਾਰ ਨੂੰ ਸਫਲ ਬੋਲੀਕਾਰ ਵਜੋਂ ਘੋਸ਼ਿਤ ਕੀਤਾ ਜਾਵੇਗਾ ਬਸ਼ਰਤੇ ਕਿ ਉਹ ਬੋਲੀ ਲਗਾਉਣ ਲਈ ਕਾਨੂੰਨੀ ਤੌਰ 'ਤੇ ਯੋਗ ਹੋਵੇ ਅਤੇ ਅੱਗੇ ਇਹ ਵੀ ਧਿਆਨ ਕੀਤਾ ਜਾਵੇ ਰਿ

ਬੋਲੀ ਦੀ ਰਕਮ ਰਾਖਵੀਂ ਕੀਮਤ ਤੋਂ ਘੱਟ ਨਾ ਹੋਵੇ। ਸਰਵੋਚ ਬੋਲੀ ਨੂੰ ਅਸਵੀਕਾਰ ਕਰਨਾ/ਸਵੀਕਾਰ ਕਰਨਾ ਅਧਿਕਾਰਤ ਅਫਸਰ ਦਾ ਹੱਕ ਹੋਵੇਗਾ ਜਦੋਂ ਪੇਸ਼ ਕੀਤੀ ਗਈ ਕੀਮਤ ਨਾਕਾਫ਼ੀ

ਸਾਪਦੀ ਹੈ ਕਿਉਂਕਿ ਅਜਿਹਾ ਕਰਨਾ ਅਯੋਗ ਹੈ।

ਚਾਹਵਾਨ ਬੋਲੀਕਾਰ ਮਿਤੀ 08.02.2024 ਨੂੰ ਸਵੇਰੇ 11.00 ਤੋਂ ਸ਼ਾਮ 5.00 ਵਜੇ ਤੱਕ ਅਗਾਊਂ ਮੁਲਾਕਾਤ ਦਾ ਸਮਾਂ ਲੈਕੇ ਜਾਇਦਾਦ ਦੀ ਜਾਂਚ ਕਰ ਸਕਦੇ ਹਨ।

) ਸਫਲ ਬੋਲੀਕਾਰ ਵਜੋਂ ਘੋਸ਼ਿਤ ਕੀਤੇ ਗਏ ਵਿਅਕਤੀ, ਘੋਸ਼ਣਾ ਦੇ ਤਰੰਤ ਬਾਅਦ, ਖਰੀਦੀ ਰਕਮ,ਸਭ ਤੋਂ ਵੱਧ ਬੋਲੀ ਦੀ ਰਕਮ ਦਾ 25% ਜਮਾ ਕਰਾਉਣਾ ਹੋਵੇਗਾ, ਜਿਸ ਵਿੱਚ ਈਐਮਡੀ : ਰਕਮ ਸ਼ਾਮਲ ਹੋਵੇਗੀ ਅਧਿਕਾਰਤ ਅਫਸਰ ਕੋਲ 24 ਘੰਟਿਆਂ ਦੇ ਐਂਦਰ ਜਮਾਂ ਕਰਵਾਈ ਜਾਵੇ ਅਤੇ ਅਜਿਹੀ ਰਕਮ ਦੀ ਅਦਾਇਗੀਵਿਚ ਅਸਫਲ ਰਹਿਣ 'ਤੇ ਜਮਾਂ ਕੀਤੀ ਰਕਮ ਜਬਤ ਕਰ ਲਈ ਜਾਵੇਗੀ ਅਤੇ ਜਾਇਦਾਦ ਨੂੰ ਮੁੜ ਪ੍ਰਾਇ. ਟ੍ਰਿਟੀ ਰਾਹੀਂ ਨਿਲਾਮ/ਵੇਚਿਆ ਜਾਵੇਗਾ।

ਜੇਕਰ ਉੱਪਰੋਕਤ ਦਿੱਤੇ ਅਨੁਸਾਰ <u>ਬਰੂ</u>ਆਤੀ ਜਮ੍ਹਾ ਕੀਤੀ ਜਾਂਦੀ ਹੈ, ਤਾਂ ਖਰੀਦਦਾਰ ਦੁਆਰਾ ਅਦਾਇਗੀਯੋਗ ਰਕਮ ਦੀ ਬਕਾਇਆ ਰਕਮ ਦਾ ਭੁਗਤਾਨ ਜਾਇਦਾਦ ਦੀ ਵਿਕਰੀ ਦੀ ਪੁਸ਼ਟੀ ੀ ਮਿਤੀ ਤੋਂ 15 ਵੇਂ ਦਿਨ ਜਾਂ ਇਸ ਤੋਂ ਪਹਿਲਾਂ, ਖਰੀਦਦਾਰ ਦੁਆਰਾ ਅਧਿਕਾਰਤ ਅਫਸਰ ਕੋਲ ਕੀਤਾ ਜਾਣਾ ਚਾਹੀਦਾ ਹੈ। ਜੇਕਰ 15ਵਾਂ ਦਿਨ ਐਤਵਾਰ ਜਾਂ ਹੋਰ ਕੋਈ ਛੂਟੀ ਦਾ ਦਿਨ ਹੈ,

ਤਾਂ 15ਵੇਂ ਦਿਨ ਤੋਂ ਬਾਅਦ ਪਹਿਲੇ ਕਾਰਜ ਵਾਲੇ ਦਿਨ ਤੱਕ ਜਮਾਂ ਕਰਵਾਈ ਜਾਵੇ। 8) ਉਪਰੋਕਤ ਦੱਸੀ ਮਿਆਦ ਦੇ ਅੰਦਰ ਕੋਈ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ, ਜਾਇਦਾਦ ਨੂੰ ਨਿੱਜੀ ਸੰਧੀ ਦੁਆਰਾ ਨਵੀਂ ਨਿਲਾਮੀ/ਵਿਕਰੀ ਲਈ ਰੱਖਿਆ ਜਾਵੇਗਾ। ਈਐਮਡੀ ਸਮੇਤ ਜਮਾਂ ਰਕਮ ਇੰਡੀਆ ਸ਼ੈਲਟਰ ਫਾਇਨਾਂਸ ਕਾਰਪੋਰੇਸ਼ਨ ਲਿਮ. ਦੁਆਰਾ ਜ਼ਬਤ ਕਰ ਲਈ ਜਾਵੇਗੀ ਅਤੇ ਡਿਫਾਲਟਰ ਖਰੀਦਦਾਰ ਜਾਇਦਾਦ ਦੇ ਸਾਰੇ ਦਾਅਵੇ ਗਆ ਦੇਵੇਗਾ।

੍ਰ ਉਪਰੋਕਤ ਵਿਕਰੀ ਆਈਐਸਐਫਸੀ ਦੀ ਅੰਤਿਮ ਪ੍ਵਾਨਗੈ ਦੇ ਅਧੀਨ ਹੋਵੇਗੀ, ਦਿਲਚਸਪੀ ਰੱਖਣ ਵਾਲੀਆਂ ਧਿਰਾਂ ਨੂੰ ਸਬੰਧਤ ਵਿਭਾਗਾਂ/ਦਫ਼ਤਰਾਂ ਤੋਂ ਵਿਧਾਨਿਕ ਅਤੇ ਹੋਰ ਬਕਾਇਆ नर्<del>हें</del> ਕਿ ਵਿਕਰੀ/ਪ੍ਰਾਪਰਟੀ ਟੈਕਸ, ਬਿਜਲੀ ਦੇ ਬਕਾਏ ਅਤੇ ਸੁਸਾਇਟੀ ਦੇ ਬਕਾਏ ਦੀ ਪੁਸ਼ਟੀ/ਪੁਸ਼ਟੀ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਕੰਪਨੀ ਜਾਇਦਾਦ 'ਤੇ ਕਿਸੇ ਵੀ ਬਕਾਇਆ ਦੇ

ਭਗਤਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੀ ਹੈ। -10) 1% ਦਾ ਟੀਡੀਐਸ, ਜੇਕਰ ਕੋਈ ਹੈ, ਸਰਵੋਚ ਬੋਲੀਕਾਰ ਦੁਆਰਾ ਘੋਸ਼ਿਤ ਕੀਤੀ ਗਈ ਸਰਵੋਚ ਬੋਲੀ ਦੀ ਰਕਮ ਉੱਤੇ ਭੁਗਤਾਨਯੋਗ ਹੋਵੇਗਾ। ਸਰਵੋਚ ਬੋਲੀਕਾਰ ਦੁਆਰਾ ਰਕਮ ਕੈਪਨੀ

ਏ ਪੈਨ ਵਿੱਚ ਜਮਾਂ ਕਰਵਾਈ ਜਾਵੇ ਅਤੇ ਚਲਾਨ ਦੀ ਕਾਪੀ ਕੰਪਨੀ ਵਿਖੇ ਜਮ੍ਹਾਂ ਕਰਾਉਣੀ ਚਾਹੀਦੀ ਹੈ। 11) ਵਿਕਰੀ ਇਸ ਇਸ਼ਤਿਹਾਰ ਅਤੇ ਨਿਰਧਾਰਤ ਟੈਂਡਰ ਫਾਰਮ ਵਿੱਚ ਸ਼ਾਮਲ ਨਿਯਮਾਂ ਅਤੇ ਸ਼ਰਤਾਂ ਦੇ ਸਖਤੀ ਨਾਲ ਅਧੀਨ ਹੈ।

2) ਸਫਲ ਬੋਲੀਕਾਰ/ਖਰੀਦਦਾਰ ਸਾਰੇ ਸਟੈਂਪ ਡਿਊਟੀ, ਰਜਿਸਟ੍ਰੇਸ਼ਨ ਫੀਸ, ਅਤੇ ਵਿਕਰੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਅਨੁਪਾਤਕ ਖਰਚੇ ਨੂੰ ਵਹਿਣ ਕਰੇਗਾ ਜਿਵੇਂ ਕਿ ਕਾਨੂੰਨ ਅਨੁਸਾਰ

ੇ ਅਧਿਕਾਰਤ ਅਫਸਰ ਕੋਲ ਬਿਨਾਂ ਕੋਈ ਕਾਰਨ ਦੱਸੇ ਬੋਲੀ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਜਾਂ ਟੈਂਡਰ ਨੂੰ ਮੁਲਤਵੀ∕ਰੱਦ ਕਰਨ ਅਤੇ ਬਿਨਾਂ ਕਿਸੇ ਅਗਾਊਂ ਨੋਟਿਸ ਦੇ ਇਸ ਵਿਕਰੀ ਿਨਿਯਮਾਂ ਅਤੇ ਸ਼ਰਤਾਂ ਨੂੰ ਸੋਧਣ ਦਾ ਪੂਰਾ ਅਧਿਕਾਰ ਹੈ। . 14) ਚਾਹਵਾਨ ਬੋਲੀਕਾਰ ਸ਼੍ਰੀ ਸੁਧੀਰ ਤੌਮਰ ਮੋਬ- +91 98184 60101 ਨੂੰ ਦਫਤਰੀ ਸਮੇਂ (ਸਵੇਰੇ 10.00 ਵਜੇ ਤੋਂ ਸ਼ਾਮ 6.00 ਵਜੇ) ਦੌਰਾਨ ਸੰਪਰਕ ਕਰ ਸਕਦੇ ਹਨ

ਕਰਜਦਾਰਾਂ/ਗਰੰਟਰਾਂ/ਗਿਰਵੀਕਾਰਾਂ ਨੂੰ 30 ਦਿਨਾ ਦਾ ਵਿਕਰੀ ਨੌਟਿਸ ਉਪਰੇਕਤ ਕਰਜ਼ਦਾਰਾਂ/ਗਿਰਵੀਕਾਰਾਂ/ਗਾਰੰਟਰਾਂ ਨੂੰ ਨੋਟਿਸ ਦਿਤਾ ਜਾਂਦਾ ਹੈ ਕਿ ਉਹ ਸੈਕਸ਼ਨ 13 (2) ਤਹਿਤ ਡਿਮਾਂਡ ਨੋਟਿਸ ਵਿੱਚ ਦਰਸਾਏ ਗਏ ਰਕਮ ਦਾ ਭੁਗਤਾਨ ਨਿਲਾਮੀ ਦੀ ਮਿਤੀ ਤੋਂ ਪਹਿਲ ਦੇ ਵਿਆਜ ਅਤੇ ਖਰਚਿਆਂ ਦੇ ਨਾਲ ਕਰਦੇ ਹਨ। ਜਿਸ ਵਿੱਚ ਅਸਫਲ ਰਹਿਣ 'ਤੇ ਜਾਇਦਾਦ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਬਕਾਇਆ ਜੇਕਰ ਕੋਈ ਹੈ, ਤੁਹਾਡੇ ਤੋਂ ਵਿਆਜ ਅਤੇ ਲਾਗਤ ਸਮੇ ਮਿਤੀ : 18.01.2024 ਸਥਾਨ : ਪੰਜਾਬ

# ਨਾਇਬ ਤਹਿਸੀਲਦਾਰ ਵਿਕਰਮ ਗੂੰਬਰ ਤੇ ਐਮ ਸੀ ਸੋਨੂੰ ਸੇਠੀ ਨੇ ਜ਼ਰੂਰਤਮੰਦਾਂ ਲੋਕਾਂ ਨੂੰ ਗਰਮ ਰਜਾਈਆਂ, ਜੈਕਟਾਂ ਤੇ ਬੂਟ ਵੰਡੇ

ਦੇ ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ਅਤੇ ਐਮ ਸੀ ਡਾਕਟਰ ਸੁਰਿੰਦਰ ਸੋਨੂੰ ਸੇਠੀ ਵੱਲੋਂ ਤਹਿਸੀਲ ਕੰਪਲੈਕਸ ਮਮਦੋਟ ਵਿਖੇ ਹੱਡ ਚੀਰਵੀ ਠੰਡ ਨੂੰ ਦੇਖਦਿਆ ਹੋਇਆ ਗਰੀਬ ਅਤੇ ਜਰੂਰਤ ਮੰਦਾਂ ਪਰਿਵਾਰਾ ਨੂੰ ਗਰਮ ਰਜਾਈਆਂ, ਬੂਟ, ਜੈਕਟਾਂ ਆਦਿ ਭੇਟ ਕੀਤੀਆਂ, ਦੀਪਕ ਕੁਮਾਰ ਰਜਿਸਟਰੀ ਕਲਰਕ, ਸੋਨੂ ਰੀਡਰ, ਮੋਨੂ ਮਹਿਤਾ, ਲਾਡੀ, ਰਵਿੰਦਰ ਸਿੰਘ ਰਿੰਕੂ, ਐਡਵੋਕੇਟ ਹਰਨਾਮ

ਮਮਦੋਟ/17 ਜਨਵਰੀ : ਪੰਜਾਬ

ਸਰਕਾਰ ਦੇ ਯਤਨਾਂ ਸਦਕਾ ਮਮਦੋਟ



ਸਿੰਘ, ਐਡਵੋਕੇਟ ਬੱਬੂ ਗਰੋਵਰ ਆਦਿ ਸਟਾਫੂ। ਇਸ ਮੌਕੇ ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ਅਤੇ ਐਮ ਸੀ ਸੁਰਿੰਦਰ ਕੁਮਾਰ ਸੋਨੂੰ ਸੇਠੀ ਨੇ ਦੱਸਿਆ ਹਲਕਾ ਵਿਧਾਇਕ ਰਜਨੀਸ਼ ਦਹੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਸਬਾ ਮਮਦੋਟ ਦੇ ਗਰੀਬ ਜਰੂਰਤਮੰਦ ਪਰਿਵਾਰਾਂ ਨੂੰ ਗਰਮ ਜੈਕਟਾਂ ਗਰਮ ਰਜਾਈਆਂ ਅਤੇ ਬਟ ਵੰਡੇ ਗਏ ਹਨ ਤਾਂ ਜੋ ਕੜਾਕੇ

#### <u>ਓਸ਼ੀਆਜੀ ਟਕਸਫਬ ਲਿਮ</u>ਾਟਡ

ท<mark>ิโพาย</mark>์ให้ก กั่. : L17299PB1995PLC055743

ਰਜਿ. ਦਫ਼ਤਰ ਪਤਾ : 1043–1043, ਬਹਾਦੁਰਪੁਰ ਗੇਟ ਰੋਡ, ਨੇੜੇ ਮੌਰਯਾ ਪੈਲੇਸ, ਹੁਸ਼ਿਆਰਪੁਰ – 146001, ਈ-ਮੇਲ : csosiajee.texfab@gmail.com, ਵੈੱਬਸਾਈਟ: www.osiajeehdl.com ਮਿਤੀ 31 ਦਸੰਬਰ, 2023 ਨੂੰ ਖਤਮ ਹੋਏ ਤਿਮਾਹੀ ਅਤੇ ਨਿਮਾਹੀ ਦੇ ਅਣਪੜਤਾਲੇ ਸਟੈਡਅਲੋਨ ਅਤੇ

ਕਨਸੋਲੀਡੇਟਡ ਵਿੱਤੀ ਨਤੀਜਿਆਂ ਦਾ ਸਾਰ

ਵੇਰਵੇ	ਤਿਮਾਹੀ ਖਾਤਮਾ 31.12.2023 (ਅਣਪੜਤਾਲੇ)	ਤਿਮਾਹੀ ਖਾਤਮਾ 30.09.2023 (ਅਣਪੜਤਾਲ)	ਤਿਮਾਹੀ ਖਾਤਮਾ 31.12.2022 (ਅਣਪੜਤਾਲੇ)	31.12.2023	31.12.2022	ਸਾਲ ਖਾਤਮਾ 31.03.2023 (ਪੜਤਾਲੇ)		
ਕਾਰੋਬਾਰ ਤੋਂ ਕੁੱਲ ਆਮਦਨ ਤੋਂ (ਸ਼ੁੱਧ)	-	-	18.93	7.10	79.51	79.70		
ਸ਼ੁੱਧ ਲਾਭ/(ਹਾਨੀ) ਸਮੇਂ ਲਈ ਟੈਕਸ ਤੋਂ ਪਹਿਲਾਂ	-0.57	-1.23	2.54	-0.73	12.53	3.22		
ਸ਼ੁੱਧ ਲਾਭ/(ਹਾਨੀ) ਸਮੇਂ ਲਈ ਟੈਕਸ ਤੋਂ ਬਾਅਦ	-0.57	-1.23	2.54	-0.73	12.53	2.38		
ਕੁੱਲ ਵਿਆਪਕ ਆਮਦਨ/(ਹਾਨੀ) ਸਮੇਂ ਲਈ	-0.57	-1.23	2.54	-0.73	12.53	2.38		
ਅਤੇ ਹੋਰ ਵਿਆਪਕ ਆਮਦਨ/(ਹਾਨੀ) ਟੈਕਸ ਤੋਂ ਬਾਅਦ								
ਸੂਨੀਤੀ ਸ਼ੇਅਰ ਪੁੰਜੀ	540.00	540.00	540.00	540.00	540.00	540.00		
ਰਾਖਵੇਂ ਅਤੇ ਵਾਧੂ	-				-	-		
ਪ੍ਰਤੀ ਸ਼ੇਅਰ ਆਮਦਨ								
(ਫੇਸ ਵੈਲਿਯੂ ਰੁਪਏ 10/–ਹਰੇਕ)								
ਮੁੱਢਲੇ /ਡਲਿਊਟਡ :	-0.005	-0.023	0.05	-0.001	0.10	0.04		

ਗਏ ਵਿੱਤੀ ਨਤੀਜਿਆਂ ਦਾ ਸਾਰ ਹਨ। ਮਿਤੀ 31 ਦਸੰਬਰ 2023 ਨੂੰ ਖਤਮ ਹੋਏ ਤਿਮਾਹੀ ਖਾਤਮੇ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਦਾ ਪੂਰਾ ਵੇਰਵਾ ਬੀਐਸਈ ਦੀ ਵੈਬਸਾਇਟ ww.bseindia.com ਅਤੇ ਕੰਪਨੀ ਦੀ ਵੈਬਸਾਇਟ www.osiajeehdl.com 'ਤੇ ਉਪਬਲਧ ਹਨ।2.ਇਹ ਵਿੱਤੀ ਨਤੀਜੇ ਕੰਪਨੀਜ਼ ਐਕਟ 2013 ਦੇ ਸੈਕਸ਼ਨ 133 ਜਿਸ ਨੂੰ ਸਬੋਧਤ ਜਾਰੀ ਨਿਯਮਾਂ ਨਾਲ ਪੜ੍ਹਿਆ ਜਾਵੇ ਤਹਿਤ ਦਰਸ਼ਾਏ ਇਡੀਅਨ ਅਕਾਊਟਿਗ ਸਟੈਡਰਡ (ਆਈਐਨਡੀ ਏਐਸ) ਅਤੇ ਸੇਬੀ (ਲਿਸਟਿਗ ਓਬਲੀਗੇਸ਼ਨ ਐਂਡ ਅਦਰ ਸਕਲੋਜ਼ਰ ਰਿਕੁਆਰਮੈਂਟਸ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਮੁਤਾਬਿਕ ਤਿਆਰ ਕੀਤੇ ਗਏ ਹਨ। 3. ਉਪਰੋਕਤ ਨਤੀਜੇ ਆਡਿਟ ਕਮੇਟੀ ਦੁਆਰਾ ਜਾਂਚੇ ਗਏ ਅਤੇ ਇਸ ਉਪਰੇਤ ਮਿਤੀ 16 ਜਨਵਰੀ 2024 ਨੂੰ ਮੀਟਿੰਗ ਵਿਖੇ ਕੰਪਨੀ ਬਰਡ ਆਫ਼ ਡਾਇਰੈਕਟਰਾਂ ਦੁਆਰਾ ਮਨਜਰ ਅਤੇ ਰਿਕਾਰਡ ਵਿੱਚ ਲਏ ਗਏ। ਇਹ ਨਤੀਜੇ ਕੰਪਨੀ ਦੇ ਸਟੈਚਰੀ ਆਡੀਟਰਾਂ ਦੁਆਰਾ ਲਮਟਿਡ ਰੀਵੀਉ ਦਾ ਵਿਸਾ ਹਨ।4. ਕੈਪਨੀ ਸਿਰਫ ਇੱਕ ਸੇਗਮੈਟ ਵਿੱਚ ਕਾਰੋਬਾਰ ਕਰਦੀ ਹੈ ਸ<sup>ੌ</sup> ਸੇਗਮੈਟ ਮੁਤਾਬਿਕ ਐਕੜੇ ਪ੍ਰਸ਼ਾਸ਼ਿਤ ਨਹੀਂ ਕੀਤੇ ਗਏ।5. ਕੈਸੋਲੇਟਿਡ ਵਿਤੀ ਨਤੀਜਿਆਂ ਵਿਖੇ ਪੂਰੀ ਤਰਾਂ ਮਲਕੀਅਤ ਸਹਾਇਕ ਕੰਪਨੀ 'ਓਸੀਆਜੀ ਐਗਰੋ ਫਾਰਮਜ ਲਿਮਟਿਡ' ਜੋ ਮਿਤੀ 29 ਸਤੰਬਰ 2021 ਨੂੰ ਹੁਸ਼ਿਆਰਪੁਰ, ਪੰਜਾਬ ਵਿਖੇ ਇਨਕਾਰਪੋਰੇਟਿਡ ਹੋਈ ਦੇ ਨਤੀਜੇ ਾਮਲ ਹਨ। 6. ਪਿਛਲੇ ਸਾਲ ਦੇ ਅੰਕੜੇ ਜਿੱਥੇ ਵੀ ਜਰੂਰੀ ਹਨ ਮੌਜੂਦਾ ਸਾਲ ਦੇ ਅੰਕੜਿਆਂ ਦੀ ਪੁਸ਼ਟੀ ਲਈ ਰੀਰਰੁੱਪ/ਰੀਕਲਾਸੀਫਾਈ ਕੀਤੇ ਗਏ। 7. ਉਪਰੋਕਤ ਅਣਪੜਤਾਲੇ ਵਿਤੀ ਨਤੀਜੇ <mark>ਕੰਪਨੀ ਦੀ ਵੈਬਸਾਇਟ</mark> www.osiajeehdl.com <mark>ਅਤੇ ਬੀਐਸਈ ਦੀ ਵੈਬਸਾਇਟ</mark> www.bseindia.com *'ਤੇ* <mark>ਉਪਲਬਧ ਹੋਣਗੇ।</mark>

ਵੇਰਵੇ	ਤਿਮਾਹੀ ਖਾਤਮਾ 31.12.2023 (ਅਣਪੜਤਾਲੇ)	30.09.2023	ਤਿਮਾਹੀ ਖਾਤਮਾ 31.12.2022 (ਅਣਪੜਤਾਲੇ)	31.12.2023	31.12.2022	31.03.202
ਕਾਰੋਬਾਰ ਤੋਂ ਕੁੱਲ ਆਮਦਨ ਤੋਂ (ਸ਼ੁੱਧ) ਰੁੱਧ ਲਾਭ/(ਹਾਨੀ) ਟੈਕਸ ਤੋਂ ਪਹਿਲਾਂ ਰੁੱਧ ਲਾਭ/(ਹਾਨੀ) ਸਮੇਂ ਲਈ ਟੈਕਸ ਤੋਂ ਬਾਅਦ ਕੁੱਲ ਵਿਆਪਕ ਆਮਦਨ ਮੂਤੀ ਸ਼ੇਅਰ ਆਮਦਨ ਫੇਸ ਵੈਲਿਯੂ ਰੁਪਏ 10/–ਹਰੇਕ)	43.06 29.05 29.05 29.05	74.03 34.95 34.95 34.95	70.74 54.23 54.23 54.23	176.01 86.89 86.89 86.89	193.50 101.22 101.22 101.22	244.90 112.66 111.82 111.82
· ਜੁੰਢਲੇ/ਡਲਿਊਟਡ :	0.53	0.65	1.00	1.60	1.87	2.07

ਰੁਲ 8(1) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ)

ਜਿਵੇਂ ਕਿ. ਨਿਮਨ ਹਸਤਾਖਰੀ ਜੋ ਕਿ ਪੰਜਾ<mark>ਬ ਐਂਡ ਸਿੰਧ ਬੈਂਕ</mark>. ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਊਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ

ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 ਅਤੇ ਸੈਕਸ਼ਨ 13(12) ਅਤੇ ਤਹਿਤ ਮਿਲੀਆ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 9 ਨਾਲ ਪੜ੍ਹਿਆ ਜਾਵੇ ਤਹਿਤ ਸਰਫੇਸੀ ਐਕਟ 2002 ਦਾ ਸ਼ੈਕਸ਼ਨ 13(2) ਹੇਠ ਦਰਸ਼ਾਏ ਕਰਜ਼ਦਾਰਾਂ/ਗਰੰਟਰਾਂ ਨੂੰ ਡਿਮਾਂਡ ਨੋਟਿਸ ਜਾਰੀ ਕਰਦਿਆਂ ਨੋਟਿਸ ਵਿਚ ਦਰਸਾਈ ਰਕਮ ਨੋਟਿਸ ਪਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਸੀ।

ਕਰਜ਼ਦਾਰ/ਗਰੈਟਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਕਰਜ਼ਦਾਰਾਂ/ਗਰੈਟਰਾਂ ਅਤੇ ਆਮ ਜਨ ਸਧਾਰਨ ਨੂੰ ਇਹ ਨੌਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸ਼ਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਦੱਸੇ ਰੂਲ ਦੇ ਰੂਲ 8 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸਾਈ ਜਾਇਦਾਦ ਦਾ ਸੈਕੇਤਿਕ ਕਬਜਾ ਲੈ ਲਿਆ ਹੈ।

ਕਰਜ਼ਦਾਰਾਂ∕ਗਰੰਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਇਹ ਸੁਚੇਤ ਕੀਤਾ ਜਾਂਦਾ ਹੈ ਕਿ ਹੇਠ ਦਰਸ਼ਾਈ ਜਾਇਦਾਦ ਨਾਲ ਕੋਈ ਲੈਣ− ਦੇਣ ਨਾ ਕੀਤਾ ਜਾਵੇ ਅਤੇ ਜਾਇਦਾਦ ਨਾਲ ਕੋਈ ਵੀ ਲੈਣ ਦੇਣ ਹੇਠ ਖਾਤੇ ਨਾਲ ਦਰਸਾਈ ਰਕਮ ਇਸ ਤੋਂ ਇਲਾਵਾ ਬਿਆਜ ਅਤੇ ਹੋਰ ਚਾਰਜ, ਖਰਚੇ **ਲਈ ਪੰਜਾਬ ਐਂਡ ਸਿੰਧ ਬੈਂਕ, ਮਾਡਲ ਟਾਊਨ, ਲੁਧਿਆਣਾ** ਦੇ ਚਾਰਜ ਦਾ ਵਿਸ਼ਾ ਹੋਵੇਗਾ।

ਕਰਜਦਾਰਾਂ/ਗਰੰਟਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ ਸੈਕਸ਼ਨ 8 ਦੀਆਂ ਤਜਵੀਜਾਂ ਮੁਤਾਬਕ ਅਜੇਵੀ ਉਨ੍ਹਾਂ ਕੋਲ ਗਿਰਵੀ ਜਾਇਦਾਦ ਨੂੰ ਛਿਡਾਉਣ ਦਾ ਸਮਾਂ ਬਾਕੀ ਹੈ।

ਅਚੱਲ ਜਾਇਦਾਦ ਦਾ ਵੇਰਵਾ ਕਰਜ਼ਦਾਰਾਂ/ਗਰੰਟਰਾਂ ਦਾ ਨਾਂ ਮਿਤੀ ਮਿਤੀ ਅਚੱਲ ਜਾਇਦਾਦ ਮਿਣਤੀ | 26.10.2023 17.01.2024 Rs. 1,51,95,289.44 ਗੁਪਤਾ ਪਤਨੀ ਸ੍ਰੀ ਰਾਕੇਸ਼ 256 ਵਰਗ ਗਜ ਸਥਿਤੀ ਪਲਾਟ ਨੰ 313, (ਇਕ ਕਰੋੜ ਇਕਵੰਜਾ ਲੱਖ ਗੁਪਤਾ, ਵਾਸੀ ਮਕਾਨ ਨੂੰ ਬੀ-ਹਦਬਸਤ ਨੂੰ 156, ਵਾਕੀਆ ਪਿੰਡ ਥਰੀਕੇ. ਨੇੜੇ ਪਚਾਨਵੇ ਹਜ਼ਾਰ ਦੋ ਸੌ ਉਨਾਨਵੇ 32-33ਕੇ, ਸਰਾਭਾ ਨਗਰ, ਰੁਪਏ ਅਤੇ ਚੁਵਾਲੀ ਪੈਸੇ ਸਿਰਫ਼) ਹੋਟਲ ਕੀਜ਼, ਸੁਆ ਰੋਡ, ਲੁਧਿਆਣਾ ਰਾਹੀਂ ਮਿਤੀ 30.09.2023 ਤੱਕ ਅਤੇ ਲੁਧਿਆਣਾ ਪੰਜਾਬ 141001, ਟਾਇਟਲ ਡੀਡ ਨੰ 2020-21/101/1/14407 ਇਸ ਉਪਰੰਤ ਬਣਦਾ ਹੋਰ ਬਿਆਜ/ ਮਿਤੀ 17.03.2021 ਚਾਰਦੀਵਾਰੀ ਹੇਠ ਮੁਤਾਬਕ 2. ਸ਼ੀ ਅਕਸ਼ਿਤ ਗੁਪਤਾ ਪੁੱਤਰ ਉਤਰ : ਰੋਡ ਮਿਣਤੀ 40'06" ਦਖਣ <sup>-</sup> ਪਲਾਟ ਸੀ ਰਾਕੇਸ਼ ਕੁਮਾਰ ਗੁਪਤਾ, ਵਾਸੀ ਮਕਾਨ ਨੂੰ ਬੀ-32-

ਨੂੰ 315 ਮਿਣਤੀ 40'06", ਪੂਰਬ : ਗੁਆਂਢੀ ਮਿਣਤੀ 57'0", ਪਛਮ : ਮਕਾਨ ਪਲਾਟ ਨੂੰ 312 ਮਿਣਤੀ 57'0'' ਜਿਸ ਦਾ ਖੁਸ਼ਰੂਾ ਨੂੰ 411-412-413-33ਕੇ. ਸਰਾਭਾ ਨਗਰ 415-417-410-420-422-418-419-421-414-416 ਖਾਤਾ ਨੂੰ 520/564-521-565, ਲੁਧਿਆਣਾ ਪੰਜਾਬ 141001, 522/566, 523/567, 524/568, 525/569, 526/570, 527/571, 529/573, 530/574 ਗਰੰਟਰ: ਸ਼ੀ ਰਾਕੇਸ਼ ਕੁਮਾਰ ਸਫਾ 784, 787,791,796,803,808,814,820,827,834 ਜਮਾਂਬੰਦੀ ਗੁਪਤਾ ਉਰਫ ਰਾਕੇਸ਼ ਕੁਮਾਰ 2012-13, ਹਦਬਸਤ ਨੂੰ 156 ਆਬਾਦੀ ਸੈਂਟਰਲ ਟਾਊਨ ਤਹਿ. ਅਤੇ ਜਿਲਾ ਲਧਿਆਣਾ ਮਲਕੀਅਤ ਐਡਰਸੀ ਨੂੰ 1

ਪੱਤਰ ਅਵੀਨਾਸ਼ ਚੰਦਰ ਗੁਪਤਾ ਵਾਸੀ ਮਕਾਨ ਨੂੰ ਬੀ-32-33ਕੇ, ਸਰਾਭਾ ਨਗਰ, ਲੁਧਿਆਣਾ ਪੰਜਾਬ 141001

ਮਿਤੀ : 17.01.2024 ਸਥਾਨ : ਲੁਧਿਆਣਾ ਅਧਿਕਾਰਤ ਅਫਸਰ

ਲਿਮਿਟਡ ਸਟੀਲ ਸਟਰਿਪਸ ਵੀਲਜ ਸੀਆਈਐਨ : L27107PB1985PLC006159 ਰਜਿ ਦਫ਼ਤਰ : ਪਿੰਡ ਸੋਮਾਲਹੇੜੀ/ਲੇਹਿਲੀ, ਡਾਕਖਾਨਾ ਦੱਪਰ, ਤਹਿਸੀਲ ਡੇਰਾਬੱਸੀ, ਜ਼ਿਲਾ ਮੋਹਾਲੀ, ਪੰਜਾਬ

ਫੋਨ. +91-172-2793112, ਫੈਕਸ. +91-172-2794834, ਈਮੇਲ. ssl\_ssg@glide.net.in, ਵੈਬਸਾਈਟ: www.sswlindia.com ਮਿਤੀ 31 ਦਸੰਬਰ 2023 ਨੂੰ ਖਤਮ ਹੋਏ ਤਿਮਾਹੀ ਤੇ ਨਿਮਾਹੀ ਦੇ ਸਟੈਂਡਅਲੋਨ ਅਤੇ ਕੈਸੋਲੇਟਿਡ ਵਿੱਤੀ ਨਤੀਜਿਆਂ ਦੀ ਸਟੇਟਮੈਂਟ

	(3.77.185) 514111 5 141						
		ਸਟੈਂਡਅਲੋਨ ਵਿਤੀ ਨਤੀਜੇ			ਕੰਸੋਲੇਟਿਡ ਵਿਤੀ ਨਤੀਜੇ		
ਲ. ਨੇ.	ਵੇਰਵੇ	ਤਿਮਾਹੀ ਖਾਤਮਾ		ਨਿਮਾਹੀ ਖਾਤਮਾ	ਤਿਮਾਹੀ	ਖਾਤਮਾ	ਨਿਮਾਹੀ ਖਾਤਮਾ
		31/12/23	31/12/22	31/12/23	31/12/23	31/12/22	31/12/23
			(ਅਣਪੜਤਾਲੇ)				
1	ਕਾਰੋਬਾਰ ਤੋਂ ਕੁੱਲ ਆਮਦਨ	111030.29	93844.18	328842.30	111030.29	93844.18	328842.30
2	ਸ਼ੁੱਧ ਲਾਭ ∕(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ ∕ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ)	7,079.05	6769.42	22088.91	7,079.05	6769.42	22088.91
3	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ)	7,079.05	6769.42	22088.91	7,079.05	6769.42	22088.91
4	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ)	5953.50	4376.56	15954.97	5941.31	4376.56	15912.46
5	ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	5045.00	4070.00	45000.00	5000.00	4070.00	45005 50
		5815.99	4278.62	15868.09	5803.80	4278.62	15825.58
6	ਸੁਨੀਤੀ ਸ਼ੇਅਰ ਪੂੰਜੀ	1569.29	1565.13	1569.29	1569.29	1565.13	1569.29
7	ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ) ਜਿਵੇਂ ਕਿ ਪਿਛਲੇ ਸਾਲ ਦੀ ਬੈਲੇਂਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ।	-	-	-	-	-	-
8	ਪ੍ਰਤੀ ਸ਼ੇਅਰ ਆਮਦਨ (ਰੁਪਏ 1/- ਹਰੇਕ) (ਚਲੰਤ ਅਤੇ ਗੈਰ ਚਲੰਤ ਕਾਰੋਬਾਰ ਲਈ)						
	ਮੁੱ <del>ਢਲੇ</del>	3.80	2.80	10.19	3.79	2.80	10.16

3.80 2.79 10.19 3.79 2.79 10.16 ਨੌਟ : ਉਪਰੋਕਤ ਅੰਕੜੇ ਮਿਤੀ 31 ਦਸੰਬਰ 2023 ਨੂੰ ਖ਼ਤਮ ਹੋਏ ਤਿਮਾਹੀ ਤੇ ਨਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜੇ ਜੋ ਸੇਬੀ (ਲਿਸਟਿੰਗ ਓਬਲੀਕੇਸ਼ਨ ਐਂਡ ਡਿਸਕਲੌਜਰ ਰਿਕਆਇਰਮੈਂਟ) ਰੈਗੂਲੇਸ਼ਨ, 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਅਕਸਚੇਂਜ ਵਿਖੇ ਦਰਸ਼ਾਏ ਗਏ ਹਨ, ਦਾ ਨਿਚੌੜ ਹੈ। ਮਿਤੀ 31 ਦਸੰਬਰ 2023 ਨੂੰ ਖਤਮ ਹੋਏ ਤਿਮਾਹੀ ਤੇ ਨਿਮਾਹੀ ਦੇ ਵਿੱਤੀ ਨਤੀਜਿਆਂ ਦਾ ਪੂਰਾ ਵੇਰਵਾ ਸਟਾਕ ਐਕਸਚੇਂਜ ਦੀ ਵੈਬਸਾਈਟ www.bseindia.com ਅਤੇ www.nseindia.com ਅਤੇ ਕੈਪਨੀ ਦੀ ਵੈਬਸਾਈਟ http://www.sswlindia.com/pages quarterly\_reports.htm 'ਤੇ ਵੀ ਉਪਲਬਧ ਹਨ।

> ਲਈ ਸਟੀਲ ਸਟਰਿਪਸ ਵੀਲੁਜ ਲਿਮਟਿਡ ਧੀਰਜ ਗਰਗ

ਲਈ ਇੰਡੀਆ ਸ਼ੈਲਟਰ ਫਾਇਨਾਂਸ ਕਾਰਪੋਰੇਸ਼ਨ ਲਿਮ. ਅਧਿਕਾਰਤ ਅਫਸਰ ਸ੍ਰੀ ਸੁਧੀਰ ਤੋਮਰ ਮੋਬਾ ਨੰ : +91 98184-60101 C M Y B

ਸਥਾਨ : ਚੰਡੀਗੜ੍ਹ ਮਿਤੀ : 17/01/2024